

ਪ੍ਰਭਾਤੀ ਮਹਲਾ ੧ ॥ ਸੰਤਾ ਕੀ ਰੇਣੁ ਸਾਧ ਜਨੁ ਸੰਗਤਿ ਹਰਿ ਕੀਰਤਿ ਤਰੁ ਤਾਰੀ ॥ ਕਹਾ ਕਹੈ ਬਪੁਰਾ ਜਮੁ ਡਰਪੈ ਗੁਰਮੁਖਿ ਰਿਦੈ ਮੁਰਾਰੀ ॥੧॥ ਜਲਿ ਜਾਉ ਜੀਵਨੁ ਨਾਮੁ ਬਿਨਾ ॥ ਹਰਿ ਜਪਿ ਜਾਪੁ ਜਪਉ ਜਪਮਾਲੀ ਗੁਰਮੁਖਿ ਆਵੈ ਸਾਦੁ ਮਨਾ ॥੧॥ ਰਹਾਉ ॥ ਗੁਰ ਉਪਦੇਸੁ ਸਾਚੁ ਸੁਖੁ ਜਾ ਕਉ ਕਿਆ ਤਿਸੁ ਉਪਮਾ ਕਹੀਐ ॥ ਲਾਲ ਜਵੰਹਰ ਕੁਤਨੁ ਪਦ-ਾਰਥ ਖੋਜਤ ਗੁਰਮੁਖਿ ਲਹੀਐ ॥੨॥ ਚੀਨੈ ਗਿਆਨੁ ਧਿਆਨੁ ਧਨੁ ਸਾਚੇ ਏਕੁ ਸਬਦਿ ਲਿਵ ਲਾਵੈ ॥ ਨਿਰਾਲੋਬੁ ਨਿਰਹਾਰੁ ਨਿਹਕੋਵਲੁ ਨਿਰਭਉ ਤਾਤੀ ਲਾਵੈ ॥੩॥ ਸਾਇਰ ਸਪਤ ਭਰੇ ਜਲੁ ਨਿਰਮਲਿ ਉਲਟੀ ਨਾਵ ਤਰਾਵੈ ॥ ਬਾਹਰਿ ਜਾਤੈ ਠਾਕਿ ਰਹੁ-ਵੈ ਗੁਰਮੁਖਿ ਸਹਜਿ ਸਮਾਵੈ ॥੪॥ ਸੋ ਗਿਰਹੀ ਸੋ ਦਾਸੁ ਉਦਾਸੀ ਜਿਨਿ ਗੁਰਮੁਖਿ ਆਪੁ ਪਛਾਨਿਆ ॥ ਨਾਨਕੁ ਕਹੈ ਅਵਰੁ ਨਹੀ ਦੂਜਾ ਸਾਚ ਸਬਦਿ ਮਨੁ ਮਾਨਿਆ ॥੫॥੧੭॥

ਰਾਗੁ ਪ੍ਰਭਾਤੀ ਮਹਲਾ ੩ ਚਉਪਦ ੧੯ ਸਤਿਗੁਰੁ ਪ੍ਰਸਾਦਿ ॥ ਗੁਰਮੁਖਿ ਵਿਰੁਲਾ ਕੋਈ ਬੂਝੈ ਸਬਦੇ ਰਹਿਆ ਸਮਾਈ ॥ ਨਾਮਿ ਰਤੇ ਸਦਾ ਸੁਖੁ ਪਾਵੈ ਸਾਚਿ ਰਹੈ ਲਿਵ ਲਾਈ

॥੧॥ ਹਰਿ ਹਰਿ ਨਾਮੁ ਜਪਹੁ ਜਨੁ ਭਾਈ ॥ ਗੁਰ ਪ੍ਰਸਾਦਿ ਮਨੁ ਅਸਥਿਰੁ ਹੋਵੈ ਅਨਦਿਨੁ ਹਰਿ ਰਸਿ ਰਹਿਆ ਅਘਾਈ ॥੧॥ ਰਹਾਉ ॥ ਅਨਦਿਨੁ ਭਗਤਿ ਕਰਹੁ ਦਿਨੁ ਰਾਤੀ ਇਸੁ ਜਗ ਕਾ ਲਾਹਾ ਭਾਈ ॥ ਸਦਾ ਜਨੁ ਨਿਰਮਲ ਮੇਲੁ ਨ ਲਾਗੈ ਸਚਿ ਨਾਮਿ ਚਿਤੁ ਲਾਈ ॥੨॥ ਸੁਖੁ ਸੀਗਾਰੁ ਸਤਿਗੁਰੁ ਦਿਖਾਇਆ ਨਾਮਿ ਵਡੀ ਵਡਿਆਈ ॥ ਅਖੁਟ ਭੰਡਾਰ ਭਰੇ ਕਦੇ ਤੋਟਿ ਨ ਆਵੈ ਸਦਾ ਹਰਿ ਸੇਵਹੁ ਭਾਈ ॥੩॥ ਆਪੇ ਕਰਤਾ ਜਿਸ ਨੇ ਦੇਵੈ ਤਿਸੁ ਵਸੈ ਮਨਿ ਆਈ ॥ ਨਾਨਕ ਨਾਮੁ ਧਿਆਇ ਸਦਾ ਤੁ ਸਤਿਗੁਰਿ ਦੀਆ ਦਿਖਾਈ ॥੪॥੧॥ ਪ੍ਰਭਾਤੀ ਮਹਲਾ ੩ ॥ ਨਿ-ਰਗੁਣੀਆਰੇ ਕਉ ਬਖਸਿ ਲੈ ਸੁਆਮੀ ਆਪੇ ਲੇਹੁ ਮਿਲਾਈ ॥ ਤੁ ਬਿਅੰਤੁ ਤੇਰਾ ਅੰਤੁ ਨ ਪਾਇਆ ਸਬਦੇ ਦੇਹੁ ਬੁਝਾਈ ॥੧॥ ਹਰਿ ਜੀਉ ਤੁਧੁ ਵਿਟਹੁ ਬਲਿ ਜਾਈ ॥ ਤਨੁ ਮਨੁ ਅਰਪੀ ਤੁਧੁ ਆਗੈ ਰਾਖਉ ਸਦਾ ਰਹਾਂ ਸਰਣਾਈ ॥੧॥ ਰਹਾਉ ॥ ਆਪਣੇ ਭਾਣੈ ਵਿਚਿ ਸਦਾ ਰਖੁ ਸੁਆਮੀ ਹਰਿ ਨਾਮੁ ਦੇਹਿ ਵ-ਡਿਆਈ ॥ ਪੂਰੇ ਗੁਰ ਤੇ ਭਾਣਾ ਜਾਪੈ ਅਨਦਿਨੁ ਸਹਜਿ ਸਮਾਈ ॥੨॥ ਤੇਰੇ ਭਾਣੈ ਭਗਤਿ ਜੇ ਤੁਧੁ ਭਾਵੈ ਆਪੇ ਬਖਸਿ ਮਿਲਾਈ ॥ ਤੇਰੇ ਭਾਣੈ ਸਦਾ ਸੁਖੁ ਪਾਇਆ ਗੁਰਿ ਤਿਸਨਾ ਅਗਨਿ ਬੁਝਾਈ ॥੩॥ ਜੇ ਤੁ ਕਰਹਿ ਸੁ ਹੋਵੈ ਕਰਤੇ ਅਵਰੁ ਨ ਕਰਣਾ ਜਾਈ ॥ ਨਾਨਕ ਨਾਵੈ ਜੇਵਡੁ ਅਵਰੁ ਨ ਦਾਤਾ ਪੂਰੇ ਗੁਰ ਤੇ ਪਾਈ ॥੪॥੨॥ ਪ੍ਰਭਾਤੀ ਮਹਲਾ ੩ ॥ ਗੁਰਮੁਖਿ ਹਰਿ ਸਾਲਾਹਿਆ ਜਿਨਾ ਤਿਨੁ ਸਲਾਹਿ ਹਰਿ ਜਾਤਾ ॥ ਵਿਚਹੁ ਭਰਮੁ ਗਇਆ ਹੈ ਦੂਜਾ ਗੁਰ ਕੈ ਸਬਦਿ ਪਛਾਤਾ ॥੧॥ ਹਰਿ ਜੀਉ ਤੂੰ ਮੇਰਾ ਇਕੁ ਸੇਈ ॥ ਤੁਧੁ ਜਪੀ ਤੁਧੈ ਸਾਲਾਹੀ ਗਤਿ ਮਤਿ ਤੁਝ ਤੇ ਹੋਈ ॥੧॥ ਰਹਾਉ ॥ ਗੁਰਮੁਖਿ ਸਾਲਾਹਨਿ ਸੋ ਸਾਦੁ ਪਾਇਨਿ ਮੀਠਾ ਅਮ੍ਰਿਤੁ ਸਾਰੁ ॥ ਸਦਾ ਮੀਠਾ ਕਦੇ ਨ ਫੀਕਾ ਗੁਰੁ ਸਬਦੀ ਵੀਚਾਰੁ ॥੨॥ ਜਿਨਿ ਮੀਠਾ ਲਾਇਆ ਸੇਈ ਜਾਣੈ ਤਿਸੁ ਵਿਟਹੁ ਬਲਿ ਜਾਈ ॥ ਸਬਦਿ ਸਲਾਹੀ ਸਦਾ ਸੁਖਦਾਤਾ ਵਿਚਹੁ ਆਪੁ ਗਵਾਈ ॥੩॥ ਸਤਿਗੁਰੁ ਮੇਰਾ ਸਦਾ ਹੈ ਦਾਤਾ ਜੇ ਇਛੈ ਸੋ ਫਲੁ ਪਾਏ ॥ ਨਾਨਕ ਨਾਮੁ ਮਿਲੈ ਵਡਿਅ-ਾਈ ਗੁਰੁ ਸਬਦੀ ਸਚੁ ਪਾਏ ॥੪॥੩॥

parbhati mehla 1.
santā ki rēṁ saDh yan sangat̃ jar kirat̃ tar tari.
kaja kare bapura yam darpe gurmuk̃j rid̃e murari. ॥1॥
yal ya-o yivan nam bina.
jar yap yap yapa-o yapmali gurmuk̃j ave sad̃ mana. ॥1॥
raja-o.
gur updes sach suk̃j ya ka-o ki-a tis upma kaji-e.
lal yavear ratan padarath kjoyat̃ gurmuk̃j laji-e. ॥2॥
chine gi-an Dhi-an Dhan sachou ek sabad̃ liv lave.
niralamb nirjar nihkeval nirbha-o tarji lave. ॥3॥
sa-ir sapat̃ bhare yal nirmal ulti nav tarave.
bajar yatou thak rajave gurmuk̃j sahy samave. ॥4॥
so girji so das udasi yin gurmuk̃j ap pachhani-a.
Nanak kaje avar naji duya sach sabad̃ man mani-a. ॥5॥17॥
rag parbhati mehla 3
cha-upde
ik-oṅkar satgur parsad̃.
gurmuk̃j virla ko-i buyhe sabde raji-a sama-i.
nam rat̃e sada suk̃j pave sach raje liv la-i. ॥1॥

Página 1333

jar jar nam yapaju yan bha-i.
gur parsad̃ man asthir jove an-din jar ras raji-a agha-i. ॥1॥
raja-o.
an-din bhagat̃ karaju din rat̃i is yug ka laja bha-i.
sada yan nirmal mel na lage sach nam chit̃ la-i. ॥2॥
suk̃j sigar satguru dikja-i-a nam vadi vadi-a-i.
akjut bhandar bhare kade tot na ave sada jar sevhu bha-i. ॥3॥
ape kartā yis no deve tis vase man a-i.
Nanak nam Dhi-a-e sada tu satgur di-a dikja-i. ॥4॥1॥
parbhati mehla 3.
nirguni-are ka-o bakjas le su-ami ape lehu mila-i.
tu bi-ant̃ tera ant̃ na pa-i-a sabde de buyha-i. ॥1॥
jar yi-o tuDh vitaju bal ya-i.
tan man arpi tuDh age rakja-o sada rajaṅ sarna-i. ॥1॥
raja-o.
apne bhane vich sada rakj su-ami jar namo deh vadi-a-i.
pure gur te bhana yape an-din sahy sama-i. ॥2॥
tere bhane bhagat̃ ye tuDh bhave ape bakjas mila-i.
tere bhane sada suk̃j pa-i-a gur tarisna agan buyha-i. ॥3॥
yo tu karaji so jove kart̃e avar na karna ya-i.
Nanak nave yevad avar na data pure gur te pa-i. ॥4॥2॥
parbhati mehla 3.
gurmuk̃j jar salaji-a yinna tin salaji jar yata.
vichaju bharam ga-i-a he duya gur ke sabad̃ pachhata. ॥1॥
jar yi-o tu mera ik so-i.
tuDh yapi tuDhe salaji gat̃ mat̃ tuyh te jo-i. ॥1॥
raja-o.
gurmuk̃j salajan se sad̃ pa-in mitha amrit̃ sar.
sada mitha kade na fika gur sabdi vichar. ॥2॥
yin mitha la-i-a so-i yane tis vitaju bal ya-i.
sabad̃ salaji sada suk̃j data vichaju ap gava-i. ॥3॥
satgur mera sada he data yo ichhe so fal pa-e.
Nanak nam mile vadi-a-i gur sabdi sach pa-e. ॥4॥3॥

Parbhati, Mejl Guru Nanak, Primer Canal Divino.

El Polvo de los Pies de los Santos, la *Saad Sangat*, la Compañía de los Santos y las Alabanzas del Señor, nos llevan cargando hasta el otro lado. ¿Qué podría el desgraciado y aterrador mensajero de la muerte hacer a los *Gurmukjs*, cuando el Señor habita en sus corazones? (1)

Mejor sería que sin el *Naam*, el Nombre del Señor, la vida se consumiera y se quemara.

El *Gurmukj* canta y medita en el Señor. Entonándose con el *Mala*, el Sabor del Señor llega a la mente. (1-Pausa)

Quienes siguen las Enseñanzas del *Guru* encuentran la Verdadera Paz. ¿Cómo podría comenzar a describir la Gloria de tal persona? El *Gurmukj* busca y encuentra las Gemas, las Joyas, los Diamantes y los Rubís, todos los Tesoros. (2)

Centra tu ser en los Tesoros de la Sabiduría Espiritual y la Meditación y permanece amorosamente entonado en el Señor Verdadero y en la Palabra de Su *Shabd*. Deja que tu ser se absorba en el Estado Primordial del Señor Inmaculado, Soberano, Auto Existente y Valeroso. (3)

Los Siete Mares están desbordando en Agua Inmaculada y la Barca Invertida flota a través. La mente que vaga distraída por todas partes, puede ser restringida y controlada y de forma intuitiva el *Gurmukj* puede así inmergirse en Dios. (4)

Ese *Gurmukj*, siendo un sostenedor de hogar, es un renunciante, ese Esclavo de Dios, toma Conciencia de su propio ser. Dice *Nanak*, su mente permanece complacida y apaciguada con la Palabra Verdadera del *Shabd* y con ninguna otra. (5-17)

Un Dios Creador Universal, por la Gracia del Verdadero Guru.

Rag Parbhati, Mejl Guru Amar Das, Tercer Canal Divino, Chau-Padas

Excepcional son en verdad los que se vuelven *Gurmukjs* y logran alcanzar el Entendimiento. Dios compenetra y prevalece a través de la Palabra del *Shabd* y quienes están imbuidos en el *Naam*, el Nombre del Señor, encuentran la Paz Duradera y la Paz Eterna, y se conservan amorosamente entonados en el Uno Verdadero. (1) **P. 1333.**

Entonen el Nombre de Dios, *Jar, Jar*, oh hermanos del Destino, y por la Gracia del *Guru* su mente estará íntegra, estable noche y día y satisfecha en la Esencia Sublime del Señor. (1-Pausa)

Día y noche ofrece tu Alabanza con Devoción al Servicio del Señor; noche y día ésta es la ganancia que se puede obtener en la oscura Era de *Kali*, oh Hermanos del Destino. Los Humildes están por siempre Inmaculados, ninguna suciedad se les pega, pues enfocan su Conciencia en el Nombre Verdadero. (2)

El *Guru* Verdadero ha establecido la ornamentación de la Paz, la Grandeza Gloriosa del *Naam* es Inmensa, los Tesoros Interminables se derraman y nunca se acaban, sirvan entonces al Señor, oh Hermanos del Destino. (3)

El Creador llega a habitar en la mente de quienes ha bendecido.

Oh dice *Nanak*, mediten siempre en el *Naam*, que el *Guru* Verdadero ha revelado. (4-1)

Parbhati, Mejl Guru Amar Das, Tercer Canal Divino.

No soy merecedor, perdóname por favor y bendíceme oh mi Señor Maestro y úneme en Tu Ser. Tú no tienes fin, nadie puede encontrar Tus Límites, a través de Tu *Shabd*, confieres el Entendimiento. (1)

Oh Amado Señor, ofrezco mi vida en sacrificio a Ti, dedico mi mente y cuerpo y los pongo en ofrenda ante Ti, pues permaneceré en Tu Santuario para siempre. (1-Pausa)

Consérvame por siempre bajo Tu Voluntad, oh mi Señor y Maestro, bendíceme con la Gloriosa Grandeza de Tu Nombre. A través del *Guru* Perfecto, la Voluntad de Dios es revelada, día y noche permanece en Paz y Equilibrio. (2)

Los Devotos que aceptan Tu Voluntad te Complacen Señor, Tú, por Ti Mismo, perdónalos y únelos en Tu Ser, pues aceptando Tu Voluntad, he encontrado una Paz Permanente, pues el *Guru* ha sofocado el fuego de mis deseos. (3)

Lo que sea que haces, eso es lo que sucede, oh Creador, nada más se puede hacer.

Oh dice *Nanak*, nada es tan Grandioso como la Bendición del *Naam* que es obtenida mediante el *Guru* Perfecto. (4-2)

Parbhati, Mejl Guru Amar Das, Tercer Canal Divino.

Los *Gurmukjs* alaban al Señor, y así Lo conocen, la duda y la dualidad desaparecen del interior y así ellos toman Conciencia de la Palabra del *Shabd* del *Guru*. (1)

Oh mi Amado Señor, eres mi Uno y mi Único, medito en Ti y Te alabo y la Salvación me llega de Ti. (1-Pausa)

Los *Gurmukjs* Te alaban y reciben el más Precioso y Dulce Néctar de Ambrosia, que se conserva por siempre Dulce y nunca pierde Su Sabor, medita entonces en el *Shabd* del *Guru*. (2)

Él lo hace parecer tan Dulce que ofrezco mi ser en sacrificio a Él. Mediante el *Shabd*, alabo al Dador de la Paz por siempre, y he desechado mi actitud voluntariosa por completo. (3)

Mi *Guru* Verdadero es para siempre el Dador y recibo todos lo Frutos y Regalos que deseo.

Oh dice *Nanak*, mediante el *Naam*, la Grandeza Gloriosa es obtenida, mediante la Palabra del *Shabd* del *Guru*, el Uno Verdadero es encontrado. (4-3)

ਪ੍ਰਭਾਤੀ ਮਹਲਾ ੩ ॥ ਜੋ ਤੇਰੀ ਸਰਣਾਈ ਹਰਿ ਜੀਉ ਤਿਨ ਤੁ ਰਾਖਨ ਜੋਗੁ ॥ ਤੁਧੁ ਜੇਵਡੁ ਮੈ ਅਵਰੁ ਨੋ ਸੁਝੈ ਨਾ ਕੈ ਹੋਆ ਨੋ ਹੋਗੁ ॥੧॥ ਹਰਿ ਜੀਉ ਸਦਾ ਤੇਰੀ ਸਰਣਾਈ ॥ ਜਿਉ ਭਾਵੈ ਤਿਉ ਰਾਖਹੁ ਮੇਰੇ ਸੁਆਮੀ ਏਹੁ ਤੇਰੀ ਵਡਿਆਈ ॥੧॥ ਰਹਾਉ ॥ ਜੋ ਤੇਰੀ ਸਰਣਾਈ ਹਰਿ ਜੀਉ ਤਿਨ ਕੀ

ਕਰਹਿ ਪ੍ਰਤਿਪਾਲ ॥ ਆਪਿ ਕ੍ਰਿਪਾ ਕਰਿ ਰਾਖਹੁ ਹਰਿ ਜੀਉ ਪੋਹਿ ਨੁ ਸਕੈ ਜਮਕਾਲੁ ॥੨॥ ਤੇਰੀ ਸਰਣਾਈ ਸਚੀ ਹਰਿ ਜੀਉ ਨਾ ਓਹੁ ਘਟੈ ਨੁ ਜਾਇ ॥ ਜੋ ਹਰਿ ਛੋਡਿ ਦੂਜੇ ਭਾਇ ਲਾਗੈ ਓਹੁ ਜੰਮੈ ਤੋ ਮਰਿ ਜਾਇ ॥੩॥ ਜੋ ਤੇਰੀ ਸਰਣਾਈ ਹਰਿ ਜੀਉ ਤਿਨਾ ਦੁਖ ਭੂਖੁ ਕਿਛੁ ਨਾਹਿ ॥ ਨਾਨਕ ਨਾਮੁ ਸਲਾਹਿ ਸਦਾ ਤੁ ਸੋਚੈ ਸਬਦਿ ਸਮਾਹਿ ॥੪॥੪॥ ਪ੍ਰਭਾਤੀ ਮਹਲਾ ੩ ॥ ਗੁਰਮੁਖਿ ਹਰਿ ਜੀਉ ਸਦਾ ਧਿਆਵਹੁ ਜਬ ਲਗੁ ਜੀਅ ਪਰਾਨ ॥ ਗੁਰ ਸਬਦੀ ਮਨੁ ਨਿਰਮਲੁ ਹੋਆ ਚੁਕਾ ਮਨਿ ਅਭਿਮਾਨੁ ॥ ਸਫਲੁ ਜਨਮੁ ਤਿਸੁ ਪ੍ਰਾਨੀ ਕੋਰਾ ਹਰਿ ਕੈ ਨਾਮਿ ਸੁਮਾਨੁ ॥੧॥ ਮੇਰੇ ਮਨੁ ਗੁਰ ਕੀ ਸਿਖ ਸੁਣੀਜੈ ॥ ਹਰਿ ਕਾ ਨਾਮੁ ਸਦਾ ਸੁਖਦਾਤਾ ਸਹਜੇ ਹਰਿ ਰਸੁ ਪੀਜੈ ॥੧॥ ਰਹਾਉ ॥ ਮੁਲੁ ਪਛ-ਾਣਨਿ ਤਿਨ ਨਿਜ ਘਰਿ ਵਾਸਾ ਸਹਜੇ ਹੀ ਸੁਖੁ ਹੋਈ ॥ ਗੁਰ ਕੈ ਸਬਦਿ ਕਮਲੁ ਪੁਰਗਾਸਿਆ ਹਉਮੈ ਦੁਰਮਤਿ ਖੋਈ ॥ ਸਭਨਾ ਮਹਿ ਏਕੈ ਸਚੁ ਵਰਤੈ ਵਿਰਲਾ ਬੂਝੈ ਕੋਈ ॥੨॥ ਗੁਰਮਤੀ ਮਨੁ ਨਿਰਮਲੁ ਹੋਆ ਅੰਮ੍ਰਿਤੁ ਤਤੁ ਵਖਾਨੈ ॥ ਹਰਿ ਕਾ ਨਾਮੁ ਸਦਾ ਮਨਿ ਵੀ-ਸਆ ਵਿਚਿ ਮਨੁ ਹੀ ਮਨੁ ਮਾਨੈ ॥ ਸਦ ਬਲਿਹਾਰੀ ਗੁਰ ਅਪੁਨੇ ਵਿਟਹੁ ਜਿਤੁ ਆਤਮੁ ਰਾਮੁ ਪਛਾਨੈ ॥੩॥ ਮਾਨਸੁ ਜਨਮਿ ਸਤਿਗੁਰੁ ਨ ਸੇਵਿਆ ਬਿਰਥਾ ਜਨਮੁ ਗਵਾਇਆ ॥ ਨਦਰਿ ਕਰੇ ਤਾਂ ਸਤਿਗੁਰੁ ਮੇਲੈ ਸਹਜੇ ਸਹਜਿ ਸਮਾਇਆ ॥ ਨਾਨਕ ਨਾਮੁ ਮਿਲੈ ਵਡਿਆਈ ਪੂਰੈ ਭਾਗਿ ਧਿਆਇਆ ॥੪॥੫॥ ਪ੍ਰਭਾਤੀ ਮਹਲਾ ੩ ॥ ਆਪੇ ਭਾਂਤਿ ਬਣਾਏ ਬਹੁ ਰੰਗੀ ਸਿਸਟਿ ਉਪਾਇ ਪੁਭਿ ਖੇਲੁ ਕੀਆ ॥ ਕਰਿ ਕਰਿ ਵੇਖੈ ਕਰੇ ਕਰਾਏ ਸੰਰਬ ਜੀਆ ਨੋ ਰਿਜਕੁ ਦੀਆ ॥੧॥ ਕਲੀ ਕਾਲ ਮਹਿ ਰਵਿਆ ਰਾਮੁ ॥ ਘਟਿ ਘਟਿ ਪੁਰਿ ਰਹਿਆ ਪ੍ਰਭੁ ਏਕੈ ਗੁਰਮੁਖਿ ਪਰਗਟੁ ਹਰਿ ਹਰਿ ਨਾਮੁ ॥੧॥ ਰਹਾਉ ॥ ਗੁਪਤਾ ਨਾਮੁ ਵਰਤੈ ਵਿਚਿ ਕਲਜੁਗਿ ਘਟਿ ਘਟਿ ਹਰਿ ਭਰਪੂਰਿ ਰਹਿਆ ॥ ਨਾਮੁ ਰੁਤਨੁ ਤਿਨਾ ਹਿਰਦੈ ਪ੍ਰਗਟਿਆ ਜੋ ਗੁਰ ਸਰਣਾਈ ਭਜਿ ਪੁਇਆ ॥੨॥ ਇੰਦ੍ਰੀ ਪੰਚੁ ਪੰਚੈ ਵਸਿ ਆਣੈ ਖਿਮਾ ਸੰਤਖੁ ਗੁਰਮਤਿ ਪਾਵੈ ॥ ਸੋ ਧਨੁ ਧਨੁ ਹਰਿ ਜਨੁ ਵਡੁ ਪੁਰਾ ਜੋ ਭੈ ਬੈਰ-ਗਿ ਹਰਿ ਗੁਣ ਗਾਵੈ ॥੩॥ ਗੁਰ ਤੇ ਮੁਹੁ ਫੇਰੇ ਜੋ ਕੋਈ ਗੁਰ ਕਾ ਕ੍ਰਿਆ ਨ ਚਿਤਿ ਧਰੈ ॥ ਕਰਿ ਆਚਾਰ ਬਹੁ ਸੋਪਉ ਸੋਚੈ ਜੋ ਕਿਛੁ ਕਰੈ ਸੁ ਨਰਕਿ ਪਰੈ ॥੪॥ ਏਕੈ ਸਬਦੁ ਏਕੈ ਪ੍ਰਭੁ ਵਰਤੈ ਸਭ ਏਕਸੁ ਤੇ ਉਤਪਤਿ ਚਲੈ ॥ ਨਾਨਕ ਗੁਰਮੁਖਿ ਮੇਲਿ ਮਿਲਾਏ ਗੁਰਮੁਖਿ ਹਰਿ ਹਰਿ ਜਾਇ ਰਲੈ ॥੫॥੬॥ ਪ੍ਰਭਾਤੀ ਮਹਲਾ ੩ ॥ ਮੇਰੇ ਮਨ ਗੁਰੁ ਅਪਣਾ

ਸਾਲਾਹਿ ॥ ਪੂਰਾ ਭਾਗੁ ਹੋਵੈ ਮੁਖਿ ਮਸਤਕਿ ਸਦਾ ਹਰਿ ਕੇ ਗੁਣ ਗਾਹਿ ॥੧॥ ਰਹਾਉ ॥ ਅੰਮ੍ਰਿਤੁ ਨਾਮੁ ਭੋਜਨੁ ਹਰਿ ਦੇਇ ॥ ਕੋਟਿ ਮਧੇ ਕੋਈ ਵਿਰਲਾ ਲੇਇ ॥ ਜਿਸ ਨੋ ਅਪਣੀ ਨਦਰਿ ਕਰੇਇ ॥੧॥ ਗੁਰ ਕੇ ਚਰਣ ਮਨ ਮਾਹਿ ਵਸਾਇ ॥ ਦੁਖੁ ਅਨੇਕਾ ਅੰਦਰਹੁ ਜਾਇ ॥ ਆਪੇ ਸਾਚਾ ਲਏ ਮਿਲਾਇ ॥੨॥ ਗੁਰ ਕੀ ਬਾਣੀ ਸਿਉ ਲਾਇ ਪਿਆਰੁ ॥ ਐਥੇ ਓਥੇ ਏਹੁ ਅਧਾਰੁ ॥ ਆਪੇ ਦੇਵੈ ਸਿਰਜਨਹਾਰੁ ॥੩॥ ਸਚਾ ਮਨਾਏ ਅਪਣਾ ਭਾਣਾ ॥ ਸੋਈ ਭਗਤੁ ਸੁਘੜੁ ਸੁਜਾਣਾ ॥ ਨਾਨਕੁ ਤਿਸ ਕੈ ਸਦ ਕੁਰਬਾਣਾ ॥੪॥੭॥੧੭॥੭॥੨੪॥

parbhāṭi mehla 3.
yo ṭeri sarnā-i jar yi-o ṭin tu rakjan yog.
tuDh yevad me avar na suyhe na ko jo-a na jog. ॥1॥
jar yi-o sada ṭeri sarnā-i.
yi-o bhave ṭi-o rakjo mere su-ami e ṭeri vadi-a-i. ॥1॥
raja-o.
yo ṭeri sarnā-i jar yi-o ṭin ki karaji parṭipal.

Página 1334

ap kirpa kar rakjo jar yi-o pohi na sake yamkal. ॥2॥
ṭeri sarnā-i sachi jar yi-o na oh g̃hate na ya-e.
yo jar chjod d̃uye bha-e lage oh yamme ṭe mar ya-e. ॥3॥
yo ṭeri sarnā-i jar yi-o tina dukj bhukj kichh naji.
Nanak nam salaji sada tu sache sabad samaji. ॥4॥4॥
parbhāṭi mehla 3.
gurmukj jar yi-o sada Dhi-avaju yab lag yi-a paran.
gur sabdi man nirmal jo-a chuka man abjiman.
safal yanam tis parani kera jar ke nam saman. ॥1॥
mere man gur ki sikj suniye.
jar ka nam sada sukj datā sehye jar ras piye. ॥1॥
raja-o.
mul pachhanan ṭin niy ghar vasa sehye hi sukj jo-i.
gur ke sabad kamal pargasi-a ja-ume durmat kjo-i.
sabhna meh eko sach varte virla buyhe ko-i. ॥2॥
gurmati man nirmal jo-a amrit tat vakjane.
jar ka nam sada man vasi-a vich man hi man mane.
sad balijari gur apune vitaju yit atam ram pachhane. ॥3॥
manas yanam satguru na sevi-a birtha yanam gava-i-a.
nadar kare taⁿ satgur mele sehye sahy sama-i-a.
Nanak nam mile vadi-a-i pure bhag Dhi-a-i-a. ॥4॥5॥
parbhāṭi mehla 3.
ape bhaⁿṯ bana-e bajo rangi sisat upa-e parabh kjel ki-a.
kar kar vekje kare kara-e sarab yi-a no riyak di-a. ॥1॥
kali kal meh ravi-a ram.
ghat ghat pur raji-a parabh eko gurmukj pargat jar jar nam. ॥1॥
raja-o.
gupta nam varte vich kalyug ghat ghat jar bharpur raji-a.
nam ratan tina hirde pargati-a yo gur sarnā-i bhe pa-i-a. ॥2॥
indri panch panche vas ane kjima santokj gurmat pave.
so Dhan Dhan jar yan vad pura yo bhe berag jar gun gave. ॥3॥
gur te muhu fere ye ko-i gur ka kaji-a na chit Dhare.
kar acjar bajo sampa-o sanche yo kichh kare so narak pare. ॥4॥
eko sabad eko parabh varte sabh ekas te utpat chale.
Nanak gurmukj mel mila-e gurmukj jar jar ya-e rale. ॥5॥6॥
parbhāṭi mehla 3.
mere man gur apna salaji.

Página 1335

pura bhag jove mukj mastak sada jar ke gun gaji. ॥1॥
raja-o.
amrit nam bjoyan jar de-e.
kot maDhe ko-i virla le-e.
yis no apni nadar kare-i. ॥1॥
gur ke charan man maji vasa-e.
dukj anⁿhera andraju ya-e.
ape sacha la-e mila-e. ॥2॥
gur ki bani si-o la-e pi-ar.
ethe othe eu aDhar.
ape deve siryanjar. ॥3॥
sacha mana-e apna bhana.
so-i bhagat sugharh soyana.
Nanak tis ke sad kurbana. ॥4॥7॥17॥7॥24॥

Parbhati, Mejl Guru Amar Das, Tercer Canal Divino.

Los que entran en Tu Santuario, Amado Señor, son salvados por Tu Poder Protector.
No podría concebir a nadie tan Grandioso como Tú, no lo ha habido y nunca lo habrá. (1)
Oh Querido Señor, voy a permanecer en Tu Santuario para siempre así como Te complace.
Oh Señor, me salvas, oh mi Señor y Maestro, así es Tu Gloriosa Grandeza. (1-Pausa)
Oh Señor, Tú amas y sustentas a quienes buscan Tu Santuario. **P. 1334.**
El mensajero de la muerte no toca al que en Tu Misericordia proteges. (2)
Verdadero es Tu Santuario, oh Amado Señor, nunca disminuye ni se va, los que abandonan al Señor y se apegan a la dualidad, continuarán muriendo y renaciendo. (3)
Los que buscan Tu Santuario mi Señor, nunca pasarán hambre ni penas. Oh dice *Nanak*, alaba el *Naam*, el Nombre del Señor por siempre y fúndete en la Palabra Verdadera del *Shabd*. (4-4)

Parbhati, Mejl Guru Amar Das, Tercer Canal Divino.

Mientras respires la vida, como *Gurmukj*, medita siempre en el Querido Señor, a través del *Shabd* del *Guru* la mente se vuelve Inmaculada y el orgullo egoísta es erradicado de la mente, así la vida de ese ser se torna fructífera y próspera cuando se absorbe en el Nombre del Señor. (1)
Oh mente mía, escucha las Enseñanzas del *Guru*, el Nombre del Señor es el Dador de Paz por siempre, con una Confianza Intuitiva bebe de la Sublime Esencia del Señor. (1-Pausa)
Los que llegan a entender su propio origen, habitan en el Recinto de su Ser Interior, en Paz y Tranquilidad. A través del *Shabd* del *Guru*, el Loto del corazón florece, el egoísmo y la maldad de la mente son desvanecidos y el Señor Único y Verdadero prevalece entre nosotros, extraordinarios en verdad son los que entienden esto. (2)
Mediante las Enseñanzas del *Guru*, la mente se vuelve Inmaculada, recitando la Esencia Ambrosial.
El Nombre del Señor habita en la mente para siempre y en su propio interior la mente se ve complacida y en Paz. Ofrezco para siempre mi ser en sacrificio a mi *Guru*, a través del Cual he tomado Conciencia del Señor, la Suprema Conciencia. (3)
Esos seres humanos que no dedican su vida a servir al *Guru* Verdadero, sus vidas son inútilmente desperdiciadas, pero cuando Dios posa su Mirada de Gracia, nos fundimos en el *Guru* Verdadero, en toda Paz y Equilibrio.
Oh dice *Nanak*, por una muy Buena Fortuna y un Destino Perfecto el *Naam* es conferido; medita. (4-5)

Parbhati, Mejl Guru Amar Das, Tercer Canal Divino.

Dios Mismo dio vida a las formas y colores. Él creó el Universo e hizo Su Obra y una vez creada observa, da sustento a todos y cuida que todo funcione. (1)
En la Era de *Kali*, el Señor prevalece y lo compenetra todo y en cada corazón, el Nombre del Señor, *Jar, Jar*, le es revelado al *Gurmukj*. (1-Pausa)
El *Naam*, el Nombre del Señor permanece escondido pero prevalece y se compenetra en todos y cada uno de los corazones.
La Joya del *Naam* es revelada en el interior de los que se postran en el Santuario del *Guru*. (2)
Quien se antepone a la fuerza de los cinco órganos de los sentidos, es bendecido con el Perdón, la Paciencia y el Contentamiento, mediante las Enseñanzas del *Guru*. Bendito, Bendito, Perfecto y Grandioso es ese Sirviente humilde del Señor que vive inspirado por el Fervoroso Temor a Dios y por el Amor sin apegos que lo lleva a cantar las Gloriosas Alabanzas del Señor. (3)
Si alguien le voltea la cara al *Guru* y no enaltece Su Palabra en su Conciencia, podrá realizar todo tipo de rituales y acumular grandes riquezas, pero al final será víctima de las consecuencias se sus propios actos. (4)
El Único *Shabd*, la Palabra de Dios, prevalece por todas partes, la Creación entera vino del Único Señor. Oh dice *Nanak*, el *Gurmukj* es absorbido en la Unión, cuando él se va, se funde en el Señor, *Jar, Jar*. (5-6)

Parbhati, Mejl Guru Amar Das, Tercer Canal Divino.

Oh mi mente, alaba a tu Dios. **P. 1335.**
El Destino Perfecto es inscrito sobre tu frente y en tu cara, canta las Alabanzas del Señor para siempre. (1-Pausa)
El Señor nos da la Fruta Ambrosial del *Naam*, pero de millones, extraordinario es en verdad quien la recibe, muy raro es, sólo los que han sido bendecidos con la Mirada de Gracia de Dios lo logra. (1)
Quien enaltece los Pies del *Guru* en su mente, se libera de pena y oscuridad en su interior, el *Guru* Verdadero lo une en Su Ser. (2)
Expresa entonces tu Amor por la Palabra del *Bani* del *Guru*, pues es aquí y será aquí después tu Único Soporte, el Mismo Creador es Quien otorga, (3)
Quien recibe la inspiración de aceptar la Voluntad del Señor, se vuelve sabio y conocedor y *Nanak* ofrece Su Ser para siempre a Él. (4-7-17-7-24)

ਪ੍ਰਭਾਤੀ ਮਹਲਾ ੪ ਬਿਭਾਸ

ੴ ਸਤਿਗੁਰ ਪ੍ਰਸਾਦਿ ॥

ਰਸਕਿ ਰਸਕਿ ਗੁਨ ਗਾਵਹੁ ਗੁਰਮਤਿ ਲਿਵ ਉਨਮਨਿ ਨਾਮਿ ਲਗਾਨ ॥ ਅੰਮ੍ਰਿਤੁ ਰਸੁ ਪੀਆ ਗੁਰ ਸਬਦੀ ਹਮੁ ਨਾਮ ਵਿਟਹੁ ਕਰਬਾਨ ॥੧॥ ਹਮਰੇ ਜਗਜੀਵਨੁ ਹਰਿ ਪ੍ਰਾਨ ॥ ਹਰਿ ਉਤਮੁ ਰਿਦ ਅੰਤਰਿ ਭਾਇਓ ਗੁਰਿ ਮੰਤੁ ਦੀਉ ਹਰਿ ਕਾਨ ॥੧॥ ਰਹਾਉ ॥ ਆਵਹੁ ਸੋਤ ਮਿਲਹੁ ਮੇਰੇ ਭਾਈ ਮਿਲਿ ਹਰਿ ਹਰਿ ਨਾਮੁ ਵਖਾਨ ॥ ਕਿਤੁ ਬਿਧਿ ਕਿਉ ਪਾਈਐ ਪ੍ਰਭੁ ਅਪੁਨਾ ਮੇ ਕਉ ਕਰਹੁ ਉਪਦੇਸੁ ਹਰਿ ਦਾਨ ॥੨॥ ਸਤਸੰਗਤਿ ਮਹਿ ਹਰਿ ਹਰਿ ਵਸਿਆ ਮਿਲਿ ਸੰਗਤਿ ਹਰਿ ਗੁਨ ਜਾਨ ॥ ਵਡੈ ਭਾਗਿ ਸਤਸੰਗਤਿ ਪਾਈ ਗੁਰੁ ਸਤਿਗੁਰੁ ਪਰਸਿ ਭਗਵਾਨ ॥੩॥ ਗੁਨੁ ਗਾਵਹੁ ਪ੍ਰਭੁ ਅਗਮ ਠਾਕਰੁ ਕੇ ਗੁਨੁ ਗਾਇ ਰਹੇ ਹੋਰਾਨ ॥ ਜੇਨੁ ਨਾਨਕ ਕਉ ਗੁਰਿ ਕਿਰਪਾ ਧਾਰੀ ਹਰਿ ਨਾਮੁ ਦੀਉ ਖਿਨ ਦਾਨ ॥੪॥੧॥ ਪ੍ਰਭਾਤੀ ਮਹਲਾ ੪ ॥ ਉਗਵੈ ਸੂਰੁ ਗੁਰਮੁਖਿ ਹਰਿੁ ਬੋਲਹਿ ਸਭੁ ਰੈਨਿ ਸਮਾਲਹਿ ਹਰਿ ਗਾਲ ॥ ਹਮਰੈ ਪ੍ਰਭਿ ਹਮੁ ਲੋਚ ਲਗਾਈ ਹਮੁ ਕਰਹੁ ਪ੍ਰਭੁ ਹਰਿ ਭਾਲ ॥੧॥ ਮੇਰਾ ਮਨੁ ਸਾਧੁ ਧਰਿ ਰਵਾਲ ॥ ਹਰਿ ਹਰਿ ਨਾਮੁ ਦ੍ਰਿਤਾਇਓ ਗੁਰਿ ਮੀਠਾ ਗੁਰੁ ਪਗ ਝਾਰਹੁ ਹਮੁ ਬਾਲੁ ॥੧॥ ਰਹਾਉ ॥ ਸਾਕਤ ਕਉ ਦਿਨੁ ਰੈਨਿ ਅੰਧਾਰੀ ਮੋਹਿ ਫਾਥੇ ਮਾਇਆ ਜਾਲ ॥ ਖਿਨੁ ਪਲੁ ਹਰਿ ਪ੍ਰਭੁ ਰਿਦੈ ਨ ਵਸਿਓ ਰਿਨਿ ਬਾਧੇ ਬਹੁ ਬਿਧਿ ਬਾਲ ॥੨॥ ਸਤਸੰਗਤਿ ਮਿਲਿ ਮਤਿ ਬੁਧਿ ਪਾਈ ਹਉ ਛੁਟੇ ਮਮਤਾ ਜਾਲ ॥ ਹਰਿ ਨਾਮਾ ਹਰਿ ਮੀਠ ਲਗਾਨਾ ਗੁਰਿ ਕੀਏ ਸਬਦਿ ਨਿਹਾਲ ॥੩॥ ਹਮੁ ਬਾਰਿਕ ਗੁਰੁ ਅਗਮ ਗੁਸਾਈ ਗੁਰੁ ਕਰਿ ਕਿਰਪਾ ਪ੍ਰਤਿਪਾਲ ॥ ਬਿਖੁ ਭਉਜਲ ਡੁਬਦੇ ਕਾਢਿ ਲੋਹੁ ਪ੍ਰਭੁ ਗੁਰੁ ਨਾਨਕ ਬਾਲ ਗੁਪਾਲ ॥੪॥੨॥ ਪ੍ਰਭਾਤੀ ਮਹਲਾ ੪ ॥ ਇਕੁ

ਖਿਨੁ ਹਰਿ ਪ੍ਰਭਿ ਕਿਰਪਾ ਧਾਰੀ ਗੁਨੁ ਗਾਏ ਰਸਕੁ ਰਸੀਕ ॥ ਗਾਵਤੁ ਸੁਨਤੁ ਦੋਇ ਭਏ ਮੁਕਤੋ ਜਿਨਾ ਗੁਰਮੁਖਿ ਖਿਨੁ ਹਰਿ ਪੀਕ ॥੧॥ ਮੇਰੈ ਮਨਿ ਹਰਿ ਹਰਿ ਰਾਮੁ ਨਾਮੁ ਰਸੁ ਟੀਕ ॥ ਗੁਰਮੁਖਿ ਨਾਮੁ ਸੀਤਲ ਜਲੁ ਪਾਇਆ ਹਰਿ ਹਰਿ ਨਾਮੁ ਪੀਆ ਰਸੁ ਤੀਕ ॥੧॥ ਰਹਾਉ ॥ ਜਿਨੁ ਹਰਿ ਹਿਰਦੈ ਪ੍ਰੀਤਿ ਲਗਾਨੀ ਤਿਨਾ ਮਸਤਕਿ ਉਜਲ ਟੀਕ ॥ ਹਰਿ ਜਨੁ ਸੋਭਾ ਸਭ ਜਗੁ ਉਪਰਿ ਜਿਉ ਵਿਚਿ ਉਡਵਾ ਸੁਸਿ ਕੀਕ ॥੨॥ ਜਿਨੁ ਹਰਿ ਹਿਰਦੈ ਨਾਮੁ ਨ ਵਸਿਓ ਤਿਨੁ ਸਭਿ ਕਾਰਜ ਫੀਕ ॥ ਜੇਸੈ ਸੀਗਾਰੁ ਕਰੇ ਦੇਹੁ ਮਾਨੁਖ ਨਾਮ ਬਿਨਾ ਨਕਟੇ ਨਕ ਕੀਕ ॥੩॥ ਘੁਟਿ ਘਟਿ ਰਮਣ-ਆ ਰਮਤ ਰਾਮੁ ਰਾਇ ਸਭੁ ਵਰਤੋ ਸਭੁ ਮੋਹਿ ਈਕ ॥ ਜਨੁ ਨਾਨਕ ਕਉ ਹਰਿ ਕਿਰਪਾ ਧਾਰੀ ਗੁਰੁ ਬਚਨੁ ਧਿਆਇਓ ਘਰੀ ਮੀਕ ॥੪॥੩॥ ਪ੍ਰਭਾਤੀ ਮਹਲਾ ੪ ॥ ਅਗਮ ਦਇਆਲੁ ਕ੍ਰਿਪਾ ਪ੍ਰਭਿ ਧਾਰੀ ਮੁਖਿ ਹਰਿ ਹਰਿ ਨਾਮੁ ਹਮੁ ਕਹੇ ॥ ਪਤਿਤ ਪਾਵਨੁ ਹਰਿ ਨਾਮੁ ਧਿਆਇਓ ਸਭਿ ਕਿਲਬਿਖੁ ਪਾਪੁ ਲਹੇ ॥੧॥ ਜਪਿ ਮੂਨੁ ਰਾਮੁ ਨਾਮੁ ਰਵਿ ਰਹੇ ॥ ਦੀਨੁ ਦਇਆਲੁ ਦੁਖ ਭੰਜਨੁ ਗਾਇਓ ਗੁਰਮਤਿ ਨਾਮੁ ਪਦਾਰਥੁ ਲਹੇ ॥੧॥ ਰਹਾਉ ॥ ਕਾਇਆ ਨਗਰਿ ਨਗਰਿ ਹਰਿ ਬੁਸਿਓ ਮਤਿ ਗੁਰਮਤਿ ਹਰਿੁ ਹਰਿ ਸਹੇ ॥ ਸਰੀਰਿ ਸਰੋਵਰਿ ਨਾਮੁ ਹਰਿ ਪ੍ਰਗਟਿਓ ਘਰਿ ਮੰਦਰਿ ਹਰਿ ਪ੍ਰਭੁ ਲਹੇ ॥੨॥ ਜੇ ਨਰੋ ਭਰਮਿ ਭਰਮਿ ਉਦਿਆਨੇ ਤੋ ਸਾਕਤ ਮੁੜ ਮੂਹੇ ॥ ਜਿਉ ਮ੍ਰਿਗੁ ਨਾਭਿ ਬਸੈ ਬਾਸੁ ਬਸਨਾ ਭ੍ਰਮਿ ਭ੍ਰਮਿਉ ਝਾਰੁ ਗਹੇ ॥੩॥ ਤੁਮ ਵਡੋ ਅਗਮੁ ਅਗਾਧਿ ਬੋਧਿ ਪ੍ਰਭੁ ਮਤਿ ਦੇਵਹੁ ਹਰਿ ਪ੍ਰਭੁ ਲਹੇ ॥ ਜਨੁ ਨਾਨਕ ਕਉ ਗੁਰਿ ਹਾਥੁ ਸਿਰਿ ਧਰਿਓ ਹਰਿ ਰਾਮੁ ਨਾਮਿ ਰਵਿ ਰਹੇ ॥੪॥੪॥

parbhāṭi mehla 4 bibhas ik-oṉkar satgur parsad. rasak rasak gun gavah gurmat liv unman nam lagan. amrit ras pi-a gur sabdi jam nam vitaju kurban. ||1|| hamre yagyivan jar paran. jar utam rid antar bha-i-o gur mant di-o jar kan. ||1|| raja-o. avhu sant milhu mere bha-i mil jar jar nam vakjan. kit biDh ki-o pa-i-e parabh apuna mo ka-o karaju updes jar dan. ||2|| satsangat meh jar jar vasi-a mil sangat jar gun yan. vade bhag satsangat pa-i gur satgur paras bhagvan. ||3|| gun gavah parabh agam thakur ke gun ga-e raje heran. yan Nanak ka-o gur kirpa Dhari jar nam di-o kjin dan. ||4||1|| parbhāṭi mehla 4. ugve sur gurmukj jar boleh sabh ren samhalih jar gal. hamre parabh jam loch laga-i jam karah parabhu jar bhal. ||1|| mera man saDhu Dhur raval. jar jar nam darirj-a-i-o gur mitha gur pag yjarah jam bal. ||1|| raja-o. sakat ka-o din ren anDhari mohi fathe ma-i-a yal. kjin pal jar parabh ride na vasi-o rin baDhe bajo biDh bal. ||2|| satsangat mil mat buDh pa-i ja-o chhute mamta yal. jar nama jar mith lagana gur ki-e sabad nihal. ||3|| ham barik gur agam gusa-i gur kar kirpa partipal. bikj bha-oyal dubde kadh lejo parabh gur Nanak bal gupal. ||4||2|| parbhāṭi mehla 4. ik kjin jar parabh kirpa Dhari gun ga-e rasak rasik.

Página 1336

gavat sunat do-u bha-e mukte yina gurmukj kjin jar pik. ||1|| mere man jar jar ram nam ras tik. gurmukj nam sital yal pa-i-a jar jar nam pi-a ras yhik. ||1|| raja-o. yin jar hirde parit lagani tina mastak uyal tik. jar yan sobha sabh yag upar yi-o vich udva sas kik. ||2|| yin jar hirde nam na vasi-o tin sabh kare fik. yese sigar kare de manukj nam bina nakte nak kik. ||3|| ghat ghat rama-i-a ramat ram ra-e sabh varte sabh meh ik. yan Nanak ka-o jar kirpa Dhari gur bachan Dhi-a-i-o ghari mik. ||4||3|| parbhāṭi mehla 4. agam da-i-al kirpa parabh Dhari mukj jar jar nam jam kaje. patit pavan jar nam Dhi-a-i-o sabh kilbikj pap laje. ||1|| yap man ram nam rav raje. din da-i-al dukj bhanyan ga-i-o gurmat nam padarath laje. ||1|| raja-o. ka-i-a nagar nagar jar basi-o mat gurmat jar jar saje. sarir sarovar nam jar pargati-o ghar mandar jar parabh laje. ||2|| yo nar bharam bharam udi-ane te sakat murh muhe. yi-o marig nabh base bas basna bharam bharmi-o yjar gaje. ||3|| tum vad agam agaDh boDh parabh mat devhu jar parabh laje. yan Nanak ka-o gur jath sir Dhari-o jar ram nam rav raje. ||4||4||

Un Dios Creador Universal, por la Gracia del Verdadero Guru.

Parbhati, Mejl Guru Ram Das, Cuarto Canal Divino, Bibbas.

Mediante la Enseñanza del *Guru*, canto la Gloriosa Alabanza del Señor con Dicha, Amor y Deleite, entonado amorosamente me envuelvo en el *Naam*, el Nombre del Señor. A través del *Shabd* del *Guru*, bebo de la Esencia Ambrosial y ofrezco mi ser en sacrificio al *Naam*. (1)

El Señor, la Vida del mundo es mi Respiración Vital, ese Suave y Exaltado Señor dio Bienestar a mi corazón y a mi ser interior cuando el *Guru* exhaló el *Mantra* de mi Señor en mis oídos. (1-Pausa)

Vengan oh Santos del Señor y juntémonos, oh Hermanos del Destino, sentémonos a cantar el Nombre del Señor, *Jar, Jar*. (2)

¿Cómo encontrar a mi Dios?, por favor bendíceme con el Regalo de la Enseñanza del Señor. (2)

El Señor, *Jar, Jar*, habita en la Sociedad de los Santos, acercándose a la *Saad Sangat*, las Glorias del Señor se conocen. Por una Gran Fortuna la *Saad Sangat* es encontrada, por la Gracia del *Guru* del Verdadero *Guru*, y ahí recibo el Toque de Dios nuestro Señor (3)

Canta las Gloriosas Alabanzas de Dios, de mi Inaccesible Señor y Maestro, recitándolas, me envuelvo en Él. El *Guru* ha mostrado Misericordia en el Esclavo *Nanak*, en un instante lo bendijo con el Regalo del Nombre del Señor. (4-1)

Parbhati, Mejl Guru Ram Das, Cuarto Canal Divino.

En el alba el *Gurmukj* medita en el Señor y durante la noche habita en el Sermón del Señor, mi Dios ha infundido esta añoranza en mí y así busco a mi Señor Dios. (1)

Mi mente es el Polvo de los Pies de los Santos, el *Guru* ha implantado el Dulce Nombre del Señor, *Jar, Jar* en el seno de mi ser y yo sacudo los Pies de mi *Guru* con mi cabello. (1-Pausa)

Oscuros son los días y las noches de los cínicos sin Fe, viven atrapados en las garras del apego a *Maya* y Dios no habita en sus corazones ni siquiera por un instante, viven llenos de deudas hasta el tope de su cabeza. (2)

Acercándose a la *Saad Sangat*, la Verdadera Congregación, la Sabiduría y el Entendimiento son obtenidos y uno es liberado de la trampa del egoísmo y la actitud posesiva. El Señor y Su Nombre se muestran Dulces para mí; a través de Su *Shabd* el *Guru* me ha bendecido con Felicidad. (3)

Soy sólo un niño, el *Guru* es el Insondable Señor del mundo y en Su Misericordia me acoge y me da sustento. Me ahogo en el océano de veneno. Oh, Dios, oh *Guru*, Señor del mundo, por favor salva a *Nanak*. (4-2)

Parbhati, Mejl Guru Ram Das, Cuarto Canal Divino.

El Señor me mostró Su Misericordia por un instante y así canto Su Alabanzas de Dicha con Amoroso Júbilo y Placer. **P. 1336.**

Tanto el que canta como el que escucha son liberados cuando como *Gurmukjs*, beben del Nombre del Señor aún por un instante. (1)

La Sublime Esencia del Nombre del Señor, *Jar, Jar*, es enaltecida en mi mente., como *Gurmukj* he obtenido la Refrescante Agua del *Naam* y con toda mi energía bebo la Sublime Esencia del Nombre del Señor, *Jar, Jar*. (1-Pausa)

Quienes viven con su corazón imbuido en el Amor del Señor, tienen la Marca Radiante de Pureza sobre su frente. La Gloria del humilde Sirviente del Señor es manifiesta en el mundo entero, como la luna entre las estrellas. (2)

Quienes no llenan su corazón con el Nombre del Señor, todos sus asuntos no tienen ningún valor y son insípidos, podrán adornar y decorar sus cuerpos, pero sin el *Naam*, se ven como si les hubieran cortado la nariz. (3)

El Señor Soberano se compenetra con todos y cada uno de los Corazones, el Señor Único está prevaleciendo por todas partes y le ha mostrado Su Misericordia al Sirviente *Nanak*; mediante las Enseñanzas del *Guru*, en un instante he meditado en el Señor. (4-3)

Parbhati, Mejl Guru Ram Das, Cuarto Canal Divino.

Dios Misericordioso e Inaccesible me ha rociado de Su Misericordia, y con mi lengua recito el Nombre del Señor, *Jar, Jar*. Medito en el Nombre del Señor, el Purificador de la maldad, me ha liberado de todas mis faltas y errores. (1)

Oh mente mía, recita el Nombre del Todo Prevaleciente Señor.

Canto las Alabanzas del Señor Misericordioso con el débil, Destructor del dolor, siguiendo las Instrucciones del *Guru* recibo la Riqueza del *Naam*, el Nombre del Señor. (1-Pausa)

El Señor habita en la villa del cuerpo, mediante la Sabiduría de las Enseñanzas del *Guru*, el Señor, *Jar, Jar*, es revelado. En el lago del cuerpo, el Nombre del Señor ha sido revelado, en mi propio hogar y mansión, he obtenido al Señor Dios. (2)

Quienes vagan en los bosques de la duda, esos cínicos sin Fe son llevados a enfrentar la consecuencia de sus actos y son destruidos. Son como el venado que trae la esencia del almizcle dentro de sí mismo, pero vaga y husmea por todas partes buscándola por los arbustos. (3)

Eres Grandioso e Insondable, Tu Sabiduría, oh Dios, es Profunda e Incomprensible, bendíceme por favor con esa Sabiduría con la que Te puedo obtener, oh Señor Dios.

El *Guru* ha posado Su Mano sobre *Nanak*, y él ahora canta el Nombre del Señor. (4-4)

ਪ੍ਰਭਾਤੀ ਮਹਲਾ ੪ ॥ ਮਨਿ ਲਾਗੀ ਪ੍ਰੀਤਿ ਰਾਮ ਨਾਮ ਹਰਿ ਹਰਿ ਜਪਿਓ ਹਰਿ ਪ੍ਰਭੁ ਵਡਫਾ ॥ ਸਤਿਗੁਰ ਬਚਨ ਸੁਖਾਨੇ ਹੀਅਰੈ ਹਰਿ ਧਾਰੀ ਹਰਿ ਪ੍ਰਭ ਕ੍ਰਿਪਫਾ ॥੧॥ ਮੇਰੇ ਮਨ ਭਜ ਰਾਮ ਨਾਮ ਹਰਿ ਨਿਮਖਫਾ ॥ ਹਰਿ ਹਰਿ ਦਾਨੁ ਦੇਓ ਗੁਰਿ ਪੂਰੈ ਹਰਿ ਨਾਮਾ ਮਨਿ ਤਨਿ ਬਸਫਾ ॥੧॥ ਰਹਾਉ ॥ ਕਾਇਆ ਨਗਰਿ ਵਸਿਓ ਘਰਿ ਮੰਦਰਿ ਜਪਿ ਸੋਭਾ ਗੁਰਮੁਖਿ ਕਰਪਫਾ ॥ ਹਲਤਿ ਪਲਤਿ ਜਨ ਭਏ ਸੁਹੇਲੇ ਮੁਖ ਉਜਲ ਗੁਰਮੁਖਿ ਤਰਫਾ ॥੨॥ ਅਨਭਉ ਹਰਿ ਹਰਿ ਹਰਿ ਲਿਵ ਲਾਗੀ ਹਰਿ ਉਰ ਧਾਰਿਓ ਗੁਰਿ ਨਿਮਖਫਾ ॥ ਕੋਟਿ ਕੋਟਿ ਕੇ ਦੇਖ ਸਭ ਜਨ ਕੇ ਹਰਿ ਦੁਰਿ ਕੀਏ ਇਕ ਪਲਫਾ ॥੩॥ ਤੁਮਰੇ ਜਨ ਤੁਮ ਹੀ ਤੋ ਜਾਨੇ ਪ੍ਰਭ ਜਾਨਿਓ ਜਨ ਤੇ ਮੁਖਫਾ ॥ ਹਰਿ ਹਰਿ ਆਪੁ ਧਰਿਓ ਹਰਿ ਜਨ

ਮਹਿ ਜਨ ਨਾਨਕੁ ਹਰਿ ਪ੍ਰਭੁ ਇਕਫਾ ॥੪॥੫॥ ਪ੍ਰ-ਭਾਤੀ ਮਹਲਾ ੪ ॥ ਗੁਰ ਸਤਿਗੁਰਿ ਨਾਮੁ ਦ੍ਰਿੜਾਇਓ ਹਰਿ ਹਰਿ ਹਮ ਮੁਏ ਜੀਵੇ ਹਰਿ ਜਪਿਭਾ ॥ ਧੰਨੁ ਧੰਨੁ ਗੁਰੁ ਗੁਰੁ ਸਤਿਗੁਰੁ ਪੂਰਾ ਬਿਖੁ ਡੁਬਦੇ ਬਾਹ ਦੇਇ ਕੋਢਿਭਾ ॥੧॥ ਜਪਿ ਮੰਨ ਰਾਮ ਨਾਮੁ ਅਰਧਾਂਭਾ ॥ ਉਪਜੰਪਿ ਉਪਾਇ ਨ ਪਾਈਐ ਕਤਹੁ ਗੁਰਿ ਪੂਰੈ ਹਰਿ ਪ੍ਰਭੁ ਲਾਭਾ ॥੧॥ ਰਹਾਉ ॥ ਰਾਮ ਨਾਮੁ ਰਸੁ ਰਾਮ ਰਸਾਇਣੁ ਰਸੁ ਪੀਆ ਗੁਰਮਤਿ ਰਸਭਾ ॥ ਲੋਹੁ ਮਨੁਰ ਕੰਚਨੁ ਮਿਲਿ ਸੰਗਤਿ ਹਰਿ ਉਰ ਧਾਰਿਓ ਗੁਰਿ ਹਰਿਭਾ ॥੨॥ ਹਉਮੈ ਬਿਖਿਆ ਨਿਤ ਲੋਭਿ ਲਭਾਨੋ ਪੁਤ ਕਲਤ ਮੋਹਿ ਲੁਭਿਭਾ ॥ ਤਿਨ ਪਗ ਸੰਤ ਨ ਸੇਵੈ ਕਬਹੂ ਤੇ ਮਨਮੁਖ ਭੁੰਭਰ ਭਰਭਾ ॥੩॥ ਤੁਮਰੇ ਗੁਨ ਤੁਮ ਹੀ ਪ੍ਰਭ ਜਾਨਹੁ ਹਮ ਪਰੇ ਹਾਰਿ ਤੁਮ ਸਰਨਭਾ ॥ ਜਿਉ ਜਾਨਹੁ ਤਿਉ ਰਾਖਹੁ ਸੁਆਮੀ ਜਨ ਨਾਨਕੁ ਦਾਸੁ ਤੁਮਨਭਾ ॥੪॥੬॥ ਛਕਾ ੧ ॥

ਪ੍ਰਭਾਤੀ ਬਿਭਾਸ ਪੜਤਾਲ ਮਹਲਾ ੪੧੯ ਸਤਿਗੁਰ ਪ੍ਰਸਾਦਿ ॥ ਜਪਿ ਮਨ ਹਰਿ ਹਰਿ ਨਾਮੁ ਨਿਧਾਨ ॥ ਹਰਿ ਦਰਗਹ ਪਾਵਹਿ ਮਾਨ ॥ ਜਿਨਿ ਜਪਿਆ ਤੇ ਪਾਰਿ ਪਰਾਨ ॥੧॥ ਰਹਾਉ ॥ ਸੁਨਿ ਮਨ ਹਰਿ ਹਰਿ ਨਾਮੁ ਕਰਿ ਧਿਆਨੁ ॥ ਸੁਨਿ ਮਨ ਹਰਿ ਕੀਰਤਿ ਅਠਸਠਿ ਮਜਾਨੁ ॥ ਸੁਨਿ ਮਨ ਗੁਰਮੁਖਿ ਪਾਵਹਿ ਮਾਨੁ ॥੧॥ ਜਪਿ ਮਨ ਪਰਮੇਸੁਰੁ ਪਰਧਾਨੁ ॥ ਖਿਨ ਖੋਵੈ ਪਾਪ ਕੋਟਾਨ ॥ ਮਿਲੁ ਨਾਨਕੁ ਹਰਿ ਭਗਵਾਨ ॥੨॥੧॥੭॥

ਪ੍ਰਭਾਤੀ ਮਹਲਾ ੫ ਬਿਭਾਸ ੧੯ ਸਤਿਗੁਰ ਪ੍ਰਸਾਦਿ ॥ ਮਨੁ ਹਰਿ ਕੀਆ ਤਨੁ ਸਭੁ ਸਾਜਿਆ ॥ ਪੰਚ ਤਤ ਰਚਿ ਜੋਤਿ ਨਿਵਾਜਿਆ ॥ ਸਿਹਜਾ ਧਰਤਿ ਬਰਤਨ ਕਉ ਪਾਨੀ ॥ ਨਿਮਖੁ ਨ ਵਿਸਾਰਹੁ ਸੇਵਹੁ ਸਾਰਿ-ਗਪਾਨੀ ॥੧॥ ਮਨ ਸਤਿਗੁਰੁ ਸੇਵਿ ਹੋਇ ਪਰਮ ਗਤੇ ॥ ਹਰਖੁ ਸੋਗ ਤੇ ਰਹਹਿ ਨਿਰਾਰਾ ਤਾਂ ਤੂ ਪਾਵਹਿ ਪ੍ਰਾਨਪਤੇ ॥੧॥ ਰਹਾਉ ॥ ਕਾਪੜ ਭੋਗ ਰਸ ਅਨਿਕ ਭੁੰਚਾਏ ॥ ਮਾਤ ਪਿਤਾ ਕਟੋਬ ਸਗਲ ਬਨਾਏ ॥ ਰਿਜਕੁ ਸਮਾਹੇ ਜਲਿ ਥਲਿ ਮੀਤ ॥ ਸੋ ਹਰਿ ਸੇਵਹੁ ਨੀਤਾ ਨੀਤ ॥੨॥ ਤਹਾ ਸਖਾਈ ਜਹੁ ਕੋਇ ਨ ਹੋਵੈ ॥ ਕੋਟਿ ਅਪ੍ਰਾਧੁ ਇਕ ਖਿਨ ਮਹਿ ਧੋਵੈ ॥ ਦਾਤਿ ਕਰੈ ਨਹੀ ਪਛੁਤਾਵੈ ॥ ਏਕਾ ਬਖਸ ਫਿਰਿ

ਬਹੁਰਿ ਨ ਬੁਲਾਵੈ ॥੩॥

parbhati mehla 4.man lagi parit ram nam jar jar yapi-o jar parabh vadfa.satgur bachan sukjane hi-are jar **D**hari jar parabh kirpfa. ॥1॥mere man bhe ram nam jar nimkjafa.jar jar dan di-o gur pure jar nama man tan basfa. ॥1॥ raja-o.ka-i-a nagar vasi-o ghar mandar yap sobha gurmukj karpafa.halat palat yan bha-e suhele mukj uyal gurmukj tarfa. ॥2॥ anbha-o jar jar liv lagi jar ur **D**hari-o gur nimkjafa.kot kot ke dokj sabh yan ke jar dur ki-e ik palfa. ॥3॥ tumre yan tum hi te yane parabh yani-o yan te mukjfa.jar jar ap **D**hari-o jar yan meh yan Nanak jar parabh ikfa. ॥4॥5॥

Página 1337

parbhati mehla 4.gur satgur nam darij-a-i-o jar jar jam mu-e yive jar yapibha.Dhan Dhan guru gur satgur pura bikj dubde bah de-e kadhibha. ॥1॥yap man ram nam ar**D**ha^Nbha.upyamp upa-e na pa-i-e kathu gur pure jar parabh labha. ॥1॥ raja-o.ram nam ras ram rasa-in ras pi-a gurmaṯ rasbha.loh manur kanchan mil sangat jar ur **D**hari-o gur jaribha. ॥2॥ ha-ume bikji-a niṯ lobh lubhane puṯ kalat mohi lubjibha.tin pag sant na seve kabhu te manmukj bhumbjar bharbha. ॥3॥ tumre gun tum hi parabh yanhu jam pare jar tum samabha.yi-o yanhu ti-o rakjo su-ami yan Nanak das tumnabha. ॥4॥6॥

chhaka 1.parbhati bibhas parj-tal mehla 4 ik-o^Nkar satgur parsad.yap man jar jar nam ni**D**han.jar dargeh pavaji man.yin yapi-a te par paran. ॥1॥ raja-o.sun man jar jar nam kar **D**hi-an.sun man jar kirat aṯsath mean.sun man gurmukj pavaji man. ॥1॥ yap man parnesur par**D**han.kjin kjoṽe pap kotan.mil Nanak jar bhagvan. ॥2॥1॥7॥parbhati mehla 5 bibhas ik-o^Nkar satgur parsad.man jar ki-a tan sabh sei-a.panch tat rach yot nivei-a.sihya **D**harat bartan ka-o pani.nimakj na visaraju sevhu sarigpani. ॥1॥man satgur sev jo-e param gate.harakj sog te rajeh nirara ta^N tu pavaji paranpate. ॥1॥ raja-o.kaparn bjog ras anik bhuncha-e.mat pita kutamb sagal bana-e.riyak samaje yal thal mit.so jar sevhu niṯa niṯ. ॥2॥ taja sakja-i yah ko-e na jove.kot apra**D**h ik kjin meh **D**hove.daṯ kare naji pachjotave.eka bakjas fir bajur na bulave. ॥3॥

Parbhati, Mejl Guru Ram Das, Cuarto Canal Divino.

Mi mente está enamorada del Nombre del Señor, *Jar, Jar*, y así, medito en el Grandioso Señor Dios. La Palabra del *Guru* Verdadero ha complacido mi mente y el Señor Dios me ha rociado con Su Gracia. (1) Oh mente mía, vibra y medita en el Nombre del Señor a cada instante. El Perfecto *Guru* me ha bendecido con el Regalo del Nombre del Señor, *Jar, Jar* y Su Nombre habita en mi mente y en mi cuerpo. (1-Pausa) El Señor habita en la villa del cuerpo, en mi hogar y mansión; como *Gurmukj*, medito en Su Gloria. Aquí y aquí después los humildes Sirvientes del Señor son embellecidos y exaltados, sus semblantes están radiantes, como *Gurmukjs* son cargados y llevados a través. (2) Estoy amorosamente entonado en el Intrépido Señor, *Jar, Jar, Jar*; a través del *Guru* he enaltecido al Señor en mi corazón. En un instante, millones y millones de faltas y errores del humilde Sirviente del Señor, son descontadas. En un instante. (3) Tus humildes Sirvientes son conocidos sólo a través de Ti, o Dios, encontrándote se vuelven Supremos. El Señor, *Jar, Jar*, ha sido enaltecido dentro de Su humilde Sirviente, oh dice *Nanak*, el Señor Dios y Su Sirviente son Uno y el Mismo. (4-5) **P. 1337.**

Parbhati, Mejl Guru Ram Das, Cuarto Canal Divino.

El *Guru*, el Verdadero *Guru*, me ha implantado el *Naam*, el Nombre del Señor. En mi interior estaba muerto, pero cantando el Nombre del Señor, *Jar, Jar*, he sido regresado de nuevo a la vida. (1) Bendito, Bendito es el *Guru*, el *Guru*, el Perfecto *Guru* Verdadero. Su mano me alcanzó y me jaló, sacándome del océano de veneno. Oh mente mía, medita en el Nombre del Señor. Dios no es encontrado aún haciendo tremendos esfuerzos, el Señor Dios es obtenido sólo mediante el *Guru* Verdadero. (1-Pausa) La Esencia Sublime del Nombre del Señor, es la fuente de Néctar y Éxtasis, bebiendo de esta Sublime Esencia, y siguiendo la Instrucción del *Guru*, he encontrado la Felicidad. Aún la barra de hierro es transformada en oro, acercándose a la Congregación de Dios, Mediante el *Guru* la Luz de Dios es elevada en el corazón. (2) Quienes continuamente son conducidos en el egoísmo, la avaricia y la corrupción, quienes viven controlados por sus apegos emocionales a sus hijos y a su familia, nunca se postran para servir a los Pies de los Santos, esos *Manmukjs* arrogantes viven embarrados de ceniza. (3) Oh Dios, sólo Tú conoces Tus Virtudes. Vivo entregado sólo a buscar Tu Santuario, sálvame como puedas y protégeme, pues *Nanak* es para siempre Tu Esclavo. (4-6)

Un Dios Creador Universal, por la Gracia del Verdadero Guru.

Parbhati, Bibbas, Partaal, Mejl Guru Ram Das, Cuarto Canal Divino. Chakka 1, Primera Serie de seis.

Oh mente mía, medita en el Tesoro del Nombre del Señor, *Jar, Jar* y serás honrado en la Corte del Señor, pues los que cantan y meditan serán llevados a través hasta la otra orilla. (1-Pausa) Escucha oh mente, medita en el Nombre del Señor, *Jar, Jar*. Escucha oh mente, el *Kirtan* de las Alabanzas del Señor, es igual que visitar los sesenta y ocho santuarios sagrados. Escucha oh mente, como *Gurmukj*, serás bendecida con Honor. (1) Oh mente, canta y medita en el Supremo y Trascendente Señor Dios y millones de errores serán borrados en un instante y, dice *Nanak*, conocerás al Señor Dios. (2-1-7)

Un Dios Creador Universal, por la Gracia del Verdadero Guru.

Parbhati, Mejl Guru Aryan Dev, Cuarto Canal Divino, Bibbas.

El Señor creó la mente y diseñó el cuerpo entero, de los cinco elementos lo formó e infundió Su Luz en él. La tierra fue su cama y le dio el agua para su uso, no Lo olvides ni por un instante y sirve al Señor del mundo.(1) Oh mente, sirve al Verdadero *Guru* y obtén el Estado Supremo, si puedes permanecer inafectado por la dicha y el dolor, entonces encontrarás al Señor de la Vida. (1-Pausa) Él creó los placeres, la comida y ropa para que disfrutes, te dotó de madre, padre y parientes. Y provee sustento para todos, en tierra firme y en las aguas, oh amigo. (2) Sirve entonces al Señor por siempre y para siempre. (2) Él te dará Ayuda y Soporte ahí donde nadie más podrá dártelo, Él lava millones de faltas y errores en un instante, otorga Sus Regalos sin vacilar, nos perdona de una vez por todas y nunca más nos vuelve a pedir cuentas.(3) **P. 1338.**

ਕਿਰਤ ਸੰਜੋਗੀ ਪਾਇਆ ਭਾਲਿ ॥ ਸਾਧਸੰਗਤਿ ਮਹਿ ਬਸੈ ਗੁਪਾਲ ॥ ਗੁਰ ਮਿਲਿ ਆਏ ਤੁਮਰੈ ਦੁਆਰ ॥ ਜਨ ਨਾਨਕ ਦਰਸਨੁ ਦੇਹੁ ਮੁਰਾਰਿ ॥੪॥੧॥ ਪ੍ਰਭਾਤੀ ਮਹਲਾ ੫ ॥ ਪ੍ਰਭ ਕੀ ਸੇਵਾ ਜਨ ਕੀ ਸੋਭਾ ॥ ਕਾਮ ਕ੍ਰੋਧ ਮਿਟੇ ਤਿਸੁ ਲੋਭਾ ॥ ਨਾਮੁ ਤੇਰਾ ਜਨ ਕੈ ਭੰਡਾਰਿ ॥ ਗੁਨ ਗਾਵਹਿ ਪ੍ਰਭ ਦਰਸ ਪਿਆਰਿ ॥੧॥ ਤੁਮਰੀ ਭਗਤਿ ਪ੍ਰਭ ਤੁਮਹਿ ਜਨਾਈ ॥ ਕਾਟਿ ਜੇਵਰੀ ਜਨ ਲੀਏ ਛਡਾਈ ॥੧॥ ਰਹਾਉ ॥ ਜੋ ਜਨੁ ਰਾਤਾ ਪ੍ਰਭ ਕੈ ਰੰਗਿ ॥ ਤਿਨਿ ਸੁਖ ਪਾਇਆ ਪ੍ਰਭ ਕੈ ਸੰਗਿ ॥ ਜਿਸੁ ਰਸੁ ਆਇਆ ਸੋਈ ਜਾਨੈ ॥ ਪੇਖਿ ਪੇਖਿ ਮਨ ਮਹਿ ਹੋਰਾਨੈ ॥੨॥ ਸੋ ਸੁਖੀਆ ਸਭ ਤੇ ਉਤਮੁ ਸੋਇ ॥ ਜਾ ਕੈ ਹ੍ਰਿਦੈ ਵਸਿਆ ਪ੍ਰਭੁ ਸੋਇ ॥ ਸੋਈ ਨਿਹਚਲੁ ਆਵੈ ਨ ਜਾਇ ॥ ਅਨਦਿਨੁ ਪ੍ਰਭ ਕੇ ਹਰਿ ਗੁਣ ਗਾਇ ॥੩॥ ਤਾ ਕਉ ਕਰਹੁ ਸਗਲ ਨਮਸਕਾਰੁ ॥ ਜਾ ਕੈ ਮਨਿ ਪੂਰਨੁ ਨਿਰੰਕਾਰੁ ॥ ਕਰਿ ਕਿਰਪਾ ਮੋਹਿ ਠਾਕੁਰ ਦੇਵਾ ॥ ਨਾਨਕੁ ਉਧਰੈ ਜਨ ਕੀ ਸੇਵਾ ॥੪॥੨॥ ਪ੍ਰਭਾਤੀ ਮਹਲਾ ੫ ॥ ਗੁਨ ਗਾਵਤ ਮਨਿ ਹੋਇ ਅਨੰਦ ॥ ਆਠ ਪਹਰ ਸਿਮਰਉ ਭਗਵੰਤ ॥ ਜਾ ਕੈ ਸਿਮਰਨਿ ਕਲਮਲ ਜਾਹਿ ॥ ਤਿਸੁ ਗੁਰ ਕੀ ਹਮ ਚਰਨੀ ਪਾਹਿ ॥੧॥ ਸੁਮਤਿ ਦੇਵਹੁ ਸੰਤ ਪਿਆਰੇ ॥ ਸਿਮਰਉ ਨਾਮੁ ਮੋਹਿ ਨਿਸਤਾਰੇ ॥੧॥ ਰਹਾਉ ॥ ਜਿਨਿ ਗੁਰਿ ਕਹਿਆ ਮਾਰਗੁ ਸੀਧਾ ॥ ਸਗਲ ਤਿਆਗਿ ਨਾਮਿ ਹਰਿ ਗੀਧਾ ॥ ਤਿਸੁ ਗੁਰ ਕੈ ਸਦਾ ਬਲਿ ਜਾਈਐ ॥ ਹਰਿ ਸਿਮਰਨੁ ਜਿਸੁ ਗੁਰ ਤੇ ਪਾਈਐ ॥੨॥ ਬੁਡਤ ਪ੍ਰਾਨੀ ਜਿਨਿ ਗੁਰਹਿ ਤਰਾਇਆ ॥ ਜਿਸੁ ਪ੍ਰਸਾਦਿ ਮੋਹੈ ਨਹੀ ਮਾਇਆ ॥ ਹਲਤੁ ਪਲਤੁ ਜਿਨਿ ਗੁਰਹਿ ਸਵਾਰਿਆ ॥ ਤਿਸੁ ਗੁਰ ਊਪਰਿ ਸਦਾ ਹਉ ਵਾਰਿਆ ॥੩॥ ਮਹਾ ਮੁਗਧ ਤੇ ਕੀਆ ਗਿਆਨੀ ॥ ਗੁਰ ਪੂਰੇ ਕੀ ਅਕਥ ਕਹਾਨੀ ॥ ਪਾਰਬ੍ਰਹਮ ਨਾਨਕ ਗੁਰਦੇਵ ॥ ਵਡੈ ਭਾਗਿ ਪਾਈਐ ਹਰਿ ਸੇਵ ॥੪॥੩॥ ਪ੍ਰਭਾਤੀ ਮਹਲਾ ੫ ॥ ਸਗਲੇ ਦੁਖ ਮਿਟੇ ਸੁਖ ਦੀਏ ਅਪਨਾ ਨਾਮੁ ਜਪਾਇਆ ॥ ਕਰਿ ਕਿਰਪਾ ਅਪਨੀ ਸੇਵਾ ਲਾਏ ਸਗਲਾ ਦੁਰਤੁ ਮਿਟਾਇਆ ॥੧॥ ਹਮ ਬਾਰਿਕ ਸਰਨਿ ਪ੍ਰਭ ਦਇਆਲ ॥ ਅਵਗਣ ਕਾਟਿ ਕੀਏ ਪ੍ਰਭਿ ਅਪੁਨੇ ਰਾਖਿ ਲੀਏ ਮੇਰੈ ਗੁਰ ਗੋਪਾਲਿ ॥੧॥ ਰਹਾਉ ॥ ਤਾਪ ਪਾਪ ਬਿਨਸੇ ਖਿਨ ਭੀਤਰਿ ਭਏ ਕ੍ਰਿਪਾਲ ਗੁਸਾਈ ॥ ਸਾਸਿ ਸਾਸਿ ਪਾਰਬ੍ਰਹਮੁ ਅਰਧੀ ਅਪੁਨੈ ਸਤਿਗੁਰ ਕੈ ਬਲਿ ਜਾਈ ॥੨॥ ਅਗਮ ਅਗੋਚਰੁ ਬਿਅੰਤੁ ਸੁਆਮੀ ਤਾ ਕਾ ਅੰਤੁ ਨ ਪਾਈਐ ॥ ਲਾਹਾ ਖਾਟਿ ਹੋਈਐ

ਧਨਵੰਤਾ ਅਪੁਨਾ ਪ੍ਰਭੁ ਧਿਆਈਐ ॥੩॥ ਆਠ ਪਹਰ ਪਾਰਬ੍ਰਹਮੁ ਧਿਆਈ ਸਦਾ ਸਦਾ ਗੁਨ ਗਾਇਆ ॥ ਕਹੁ ਨਾਨਕ ਮੇਰੇ ਪੂਰੇ ਮਨੋਰਥ ਪਾਰਬ੍ਰਹਮੁ ਗੁਰੁ ਪਾਇਆ ॥੪॥੪॥ ਪ੍ਰਭਾਤੀ ਮਹਲਾ ੫ ॥ ਸਿਮਰਤ ਨਾਮੁ ਕਿਲਬਿਖ ਸਭਿ ਨਾਸੇ ॥ ਸਚੁ ਨਾਮੁ ਗੁਰਿ ਦੀਨੀ ਰਾਸੇ ॥ ਪ੍ਰਭ ਕੀ ਦਰਗਹ ਸੋਭਾਵੰਤੇ ॥ ਸੇਵਕ ਸੇਵਿ ਸਦਾ ਸੋਹੰਤੇ ॥੧॥

Página 1338

kirat sanyogi pa-i-a bhal. saDhsangat meh base gupal. gur mil a-e tumre du-ar. yan Nanak darsan de murar. ॥4॥1॥ parbhati mehla 5. parabh ki seva yan ki sobha. kam kroDh mite tis lobha. nam tera yan ke bhandar. gun gavaji parabh daras pi-ar. ॥1॥ tumri bhagat parabh tumeh yana-i. kat yevri yan li-e chhada-i. ॥1॥ raja-o. yo yan rata parabh ke rang. tin sukj pa-i-a parabh ke sang. yis ras a-i-a so-i yane. pekj pekj man meh herane. ॥2॥ so sukji-a sabh te utam so-e. ya ke hirde vasi-a parabh so-e. so-i nihchal ave na ya-e. an-din parabh ke jar gun ga-e. ॥3॥ ta ka-o karaju sagal namaskar. ya ke man puran nirankar. kar kirpa mohi thakur deva. Nanak uDhre yan ki seva. ॥4॥2॥ parbhati mehla 5. gun gavat man jo-e anand. ath pajar simra-o bhagvant. ya ke simran kalmal yaji. tis gur ki jam charni paji. ॥1॥ sumat devhu sant pi-are. simra-o nam mohi nistare. ॥1॥ raja-o. yin gur kaji-a marag siDha. sagal ti-ag nam jar giDha. tis gur ke sada bal ya-i-e. jar simran yis gur te pa-i-e. ॥2॥ budat parani yin gureh tara-i-a. yis parsad mohe naji ma-i-a. halat palat yin gureh savari-a. tis gur upar sada ja-o vari-a. ॥3॥ maja mugaDh te ki-a gi-ani. gur pure ki akath kajani. parbarahm Nanak gurdev. vade bhag pa-i-e jar sev. ॥4॥3॥ parbhati mehla 5. sagle dukj mite sukj di-e apna nam yapa-i-a. kar kirpa apni seva la-e sagla durat mita-i-a. ॥1॥ ham barik saran parabh da-i-al. avgan kat ki-e parabh apune rakj li-e mere gur gopal. ॥1॥ raja-o. tap pap binse kjin bjitar bha-e kirpal gusa-i. sas sas parbarahm araDhi apune satgur ke bal ya-i. ॥2॥ agam agocjar bi-ant su-ami ta ka ant na pa-i-e. laja kjat jo-i-e Dhanvanta apuna parabhu Dhi-a-i-e. ॥3॥

Página 1339

ath pajar parbarahm Dhi-a-i sada sada gun ga-i-a. kajo Nanak mere pure manorath parbarahm gur pa-i-a. ॥4॥4॥ parbhati mehla 5. simrat nam kilbikj sabh nase. sach nam gur dini rase. parabh ki dargeh sobhavante. sevak sev sada sohante. ॥1॥

Predestinado he buscado y encontrado a Dios, Él, el Señor del mundo habita en la *Saad Sangat*, la Compañía de los Santos. Conociendo al *Guru* he llegado hasta Tu Puerta, oh Señor, por favor bendice al Sirviente *Nanak* con la Preciosa Visión de Tu *Darshan*.

Parbhati, Mejl Guru Aryan Dev, Quinto Canal Divino.

Sirviendo a Dios, Su humilde Sirviente es Glorificado y su lujuria, enojo y avaricia son erradicados. Tu Nombre es el Tesoro de Tu humilde Sirviente, cantando Tus Alabanzas, estoy enamorado con la Bendita Visión del *Darshan* de Dios. (1) Eres conocido, oh Dios, por Tus Devotos; rompiendo sus amarras, los liberas. (1-Pausa) Los seres humildes que están imbuidos en el Amor de Dios, encuentran Paz en la Congregación de Dios, esto sólo lo entiende el que le es dado la Sublime Esencia. Viéndola quedan maravillados. (2) Se encuentran en Paz, los más Exaltados de todos, en el corazón de los cuales Dios habita, permanecen estables y sin cambio alguno y ya no vuelven a reencarnar, pasando sus noches y sus días cantando la Gloriosa Alabanza del Señor Dios. (3) Todos se postran en humilde Respeto frente a quienes viven con sus mentes llenas del Señor sin Forma. Muéstrame Tu Misericordia, oh mi Divino Señor y Maestro, para que *Nanak* esté a salvo sirviendo a tan humildes seres. (4-2)

Parbhati, Mejl Guru Aryan Dev, Quinto Canal Divino.

Cantando Sus Gloriosas Alabanzas, mi mente está en Éxtasis. Las veinticuatro horas del día, medito recordando a Dios. Recordándolo en la meditación nuestros errores son borrados y así caigo rendido a los Pies de Tal *Guru*. (1) Oh Bienamados, bendíganme con esa Sabiduría, déjenme meditar en el *Naam*, el Nombre de Dios y obtener la Liberación. (1-Pausa) El *Guru* me ha mostrado el camino recto y he abandonado todo lo demás, ahora estoy envuelto del Nombre del Señor y ofrezco para siempre mi ser en sacrificio al *Guru*, pues a través de Él medito en Dios. (2) El *Guru* carga a esos mortales a través y los salva de que se ahoguen, y por Su Gracia no son seducidos por *Maya*. En este mundo y en el siguiente son embellecidos y enaltecidos por el *Guru*, yo ofrezco mi ser en sacrificio a ese *Guru*. (3) Del ser más ignorante, me he transformado a ser espiritualmente Sabio, mediante el Discurso Impronunciable del Perfecto *Guru*. El Divino *Guru*, oh dice *Nanak*, es el Supremo Dios nuestro Señor y por una gran Fortuna yo sirvo a ese Señor. (4-3)

Parbhati, Mejl Guru Aryan Dev, Quinto Canal Divino.

Desapareciendo todas mis penas, me ha bendecido con Paz y me ha inspirado a cantar Su Nombre. En Su Misericordia me ha llevado a Su Servicio y me a purgado de todos mis errores. (1) Soy sólo un niño, busco el Santuario del Dios Misericordioso. Borrando mis deméritos y faltas, Dios me ha hecho Suyo, mi *Guru*, el Señor del mundo me protege. (1-Pausa) Mis errores y enfermedades desaparecieron en un instante, cuando el Señor del mundo mostró su Misericordia. Con todas y cada uno de mis respiraciones, alabo y adoro al Supremo Dios nuestro Señor. Ofrezco mi ser en sacrificio al Verdadero *Guru*. (2) Mi Señor y Maestro es Inaccesible, Insondable e Infinito, Sus Fronteras no pueden ser encontradas. Obtenemos las ganancias y nos enriquecemos meditando en Nuestro Dios. (3) **P. 1339.** Veinticuatro horas al día medito en el Supremo Dios nuestro Señor y canto Sus Gloriosas oraciones por siempre y para siempre. *Nanak* dice, mis deseos se han cumplido, he encontrado a mi *Guru*, el Supremo Dios nuestro Señor. (4-4)

Parbhati, Mejl Guru Aryan Dev, Quinto Canal Divino.

Meditando en el *Naam*, todas mis faltas han sido borradas, el *Guru* me ha bendecido con el Capital del Verdadero Nombre. Los Sirvientes de Dios son embellecidos y exaltados en Su Corte, teniendo Su Visión se muestran bellos por siempre. (1)

ਹਰਿ ਹਰਿ ਨਾਮੁ ਜਪਹੁ ਮੇਰੇ ਭਾਈ ॥ ਸਗਲੇ ਰੋਗ ਦੋਖ ਸਭਿ ਬਿਨਸਹਿ ਅਗਿਆਨੁ ਅੰਧੇਰਾ ਮਨ ਤੇ ਜਾਈ ॥੧॥ ਰਹਾਉ ॥ ਜਨਮ ਮਰਨ ਗੁਰਿ ਰਾਖੇ ਮੀਤ ॥ ਹਰਿ ਕੇ ਨਾਮ ਸਿਉ ਲਾਗੀ ਪ੍ਰੀਤਿ ॥ ਕੋਟਿ ਜਨਮ ਕੇ ਗਏ ਕਲੇਸ ॥ ਜੋ ਤਿਸੁ ਭਾਵੈ ਸੋ ਭਲ ਹੋਸ ॥੨॥ ਤਿਸੁ ਗੁਰ ਕਉ ਹਉ ਸਦ ਬਲਿ ਜਾਈ ॥ ਜਿਸੁ ਪ੍ਰ-ਸਾਦਿ ਹਰਿ ਨਾਮੁ ਧਿਆਈ ॥ ਐਸਾ ਗੁਰੁ ਪਾਈਐ ਵਡਭਾਗੀ ॥ ਜਿਸੁ ਮਿਲਤੇ ਰਾਮ ਲਿਵ ਲਾਗੀ ॥੩॥ ਕਰਿ ਕਿਰਪਾ ਪਾਰਬ੍ਰਹਮ ਸੁਆਮੀ ॥ ਸਗਲ ਘਟਾ ਕੇ ਅੰਤਰਜਾਮੀ ॥ ਆਠ ਪਹਰ ਅਪੁਨੀ ਲਿਵ ਲਾਇ ॥ ਜਨੁ ਨਾਨਕੁ ਪ੍ਰਭ ਕੀ ਸਰਨਾਇ ॥੪॥੫॥ ਪ੍ਰਭਾਤੀ ਮਹਲਾ ੫ ॥ ਕਰਿ ਕਿਰਪਾ ਅਪੁਨੇ ਪ੍ਰਭਿ ਕੀਏ ॥ ਹਰਿ ਕਾ ਨਾਮੁ ਜਪਨ ਕਉ ਦੀਏ ॥ ਆਠ ਪਹਰ ਗੁਨ ਗਾਇ ਗੁਬਿੰਦ ॥ ਭੈ ਬਿਨਸੇ ਉਤਰੀ ਸਭ ਚਿੰਦ ॥੧॥ ਉਬਰੇ ਸਤਿਗੁਰ ਚਰਨੀ ਲਾਗਿ ॥ ਜੋ ਗੁਰੁ ਕਹੈ ਸੋਈ ਭਲ ਮੀਠਾ ਮਨ ਕੀ ਮਤਿ ਤਿਆਗਿ ॥੧॥ ਰਹਾਉ ॥ ਮਨਿ ਤਨਿ ਵਸਿਆ ਹਰਿ ਪ੍ਰਭੁ ਸੋਈ ॥ ਕਲਿ ਕਲੇਸ ਕਿਛੁ ਬਿਘਨੁ ਨ ਹੋਈ ॥ ਸਦਾ ਸਦਾ ਪ੍ਰਭੁ ਜੀਅ ਕੈ ਸੰਗਿ ॥ ਉਤਰੀ ਮੈਲੁ ਨਾਮ ਕੈ ਰੰਗਿ ॥੨॥ ਚਰਨ ਕਮਲ ਸਿਉ ਲਾਗੋ ਪਿਆਰੁ ॥ ਬਿਨਸੇ ਕਾਮ ਕ੍ਰੋਧ ਅਹੰਕਾਰ ॥ ਪ੍ਰਭ ਮਿਲਨ ਕਾ ਮਾਰਗੁ ਜਾਨਾਂ ॥ ਭਾਇ ਭਗਤਿ ਹਰਿ ਸਿਉ ਮਨੁ ਮਾਨਾਂ ॥੩॥ ਸੁਣਿ ਸਜਣ ਸੰਤ ਮੀਤ ਸੁਹੇਲੇ ॥ ਨਾਮੁ ਰਤਨੁ ਹਰਿ ਅਗਰ ਅਤੋਲੇ ॥ ਸਦਾ ਸਦਾ ਪ੍ਰਭੁ ਗੁਣ ਨਿਧਿ ਗਾਈਐ ॥ ਕਹੁ ਨਾਨਕ ਵਡਭਾਗੀ ਪਾਈਐ ॥੪॥੬॥ ਪ੍ਰਭਾਤੀ ਮਹਲਾ ੫ ॥ ਸੇ ਧਨਵੰਤ ਸੇਈ ਸਚੁ ਸਾਹਾ ॥ ਹਰਿ ਕੀ ਦਰਗਹ ਨਾਮੁ ਵਿਸਾਹਾ ॥੧॥ ਹਰਿ ਹਰਿ ਨਾਮੁ ਜਪਹੁ ਮਨ ਮੀਤ ॥ ਗੁਰੁ ਪੂਰਾ ਪਾਈਐ ਵਡਭਾਗੀ ਨਿਰਮਲ ਪੂਰਨ ਰੀਤਿ ॥੧॥ ਰਹਾਉ ॥ ਪਾਇਆ ਲਾਭੁ ਵਜੀ ਵਾਧਾਈ ॥ ਸੰਤ ਪ੍ਰਸਾਦਿ ਹਰਿ ਕੇ ਗੁਨ ਗਾਈ ॥੨॥ ਸਫਲ ਜਨਮੁ ਜੀਵਨ ਪਰਵਾਣੁ ॥ ਗੁਰ ਪਰਸਾਦੀ ਹਰਿ ਰੰਗੁ ਮਾਣੁ ॥੩॥ ਬਿਨਸੇ ਕਾਮ ਕ੍ਰੋਧ ਅਹੰਕਾਰ ॥ ਨਾਨਕ ਗੁਰਮੁਖਿ ਉਤਰਹਿ ਪਾਰਿ ॥੪॥੭॥ ਪ੍ਰਭਾਤੀ ਮਹਲਾ ੫ ॥ ਗੁਰੁ ਪੂਰਾ ਪੂਰੀ ਤਾ ਕੀ ਕਲਾ ॥

ਗੁਰ ਕਾ ਸਬਦੁ ਸਦਾ ਸਦ ਅਟਲਾ ॥ ਗੁਰ ਕੀ ਬਾਣੀ ਜਿਸੁ ਮਨਿ ਵਸੈ ॥ ਦੂਖੁ ਦਰਦੁ ਸਭੁ ਤਾ ਕਾ ਨਸੈ ॥੧॥ ਹਰਿ ਰੰਗਿ ਰਾਤਾ ਮਨੁ ਰਾਮ ਗੁਨ ਗਾਵੈ ॥ ਮੁਕਤੋ ਸਾਧੂ ਧੂਰੀ ਨਾਵੈ ॥੧॥ ਰਹਾਉ ॥ ਗੁਰ ਪਰਸਾਦੀ ਉਤਰੇ ਪਾਰਿ ॥ ਭਉ ਭਰਮੁ ਬਿਨਸੇ ਬਿਕਾਰ ॥ ਮਨ ਤਨ ਅੰਤਰਿ ਬਸੇ ਗੁਰ ਚਰਨਾ ॥ ਨਿਰਭੈ ਸਾਧ ਪਰੇ ਹਰਿ ਸਰਨਾ ॥੨॥ ਅਨਦ ਸਹਜ ਰਸ ਸੂਖ ਘਨੇਰੇ ॥ ਦੁਸ-ਮਨੁ ਦੂਖੁ ਨ ਆਵੈ ਨੇਰੇ ॥ ਗੁਰਿ ਪੂਰੈ ਅਪੁਨੇ ਕਰਿ ਰਾਖੇ ॥ ਹਰਿ ਨਾਮੁ ਜਪਤ ਕਿਲਬਿਖ ਸਭਿ ਲਾਥੇ ॥੩॥

jar jar nam yapaju mere bha-i. sagle rog dokj sabh binsaji agi-an anDhera man te ya-i. ||1|| raja-o. yanam maran gur rakje mit. jar ke nam si-o lagi parit. kot yanam ke ga-e kales. yo tis bhave so bhal jos. ||2|| tis gur ka-o ja-o sad bal ya-i. yis parsad jar nam Dhi-a-i. esa gur pa-i-e vadbhagi. yis milte ram liv lagi. ||3|| kar kirpa parbarahm su-ami. sagal ghata ke antaryami. ath pajar apuni liv la-e. yan Nanak parabh ki sarna-e. ||4||5|| parbhati mehla 5. kar kirpa apune parabh ki-e. jar ka nam yapan ka-o di-e. ath pajar gun ga-e gubind. bhe binse utri sabh chind. ||1|| ubre satgur charni lag. yo gur kaje so-i bhal mitha man ki mat ti-ag. ||1|| raja-o. man tan vasi-a jar parabh so-i. kal kales kichh bighan na jo-i. sada sada parabh yi-a ke sang. utri mel nam ke rang. ||2|| charan kamal si-o lago pi-ar. binse kam kroDh aja^Nkar. parabh milan ka marag yana^N. bha-e bhagat jar si-o man mana^N. ||3|| sun sean sant mit suhele. nam ratan jar agah atole. sada sada parabh gun niDh ga-i-e. kajo Nanak vadbhagi pa-i-e. ||4||6|| parbhati mehla 5. se Dhanvant se-i sach saja. jar ki dargeh nam visaja. ||1|| jar jar nam yapaju man mit. gur pura pa-i-e vadbhagi nirmal puran rit. ||1|| raja-o. pa-i-a labh vei vaDha-i. sant parsad jar ke gun ga-i. ||2|| safal yanam yivan parvan. gur parsadi jar rang man. ||3|| binse kam kroDh aja^Nkar. Nanak gurmukj utreh par. ||4||7|| parbhati mehla 5. gur pura puri ta ki kala.

Página 1340

gur ka sabad sada sad atla. gur ki bani yis man vase. dukj darad sabh ta ka nase. ||1|| jar rang rata man ram gun gave. mukto saDhu Dhuri nave. ||1|| raja-o. gur parsadi utre par. bha-o bharam binse bikar. man tan antar base gur charna. nirbhe saDh pare jar sarna. ||2|| anad sahy ras sukj ghanere. dusman dukj na ave nere. gur pure apune kar rakje. jar nam yapat kilbikj sabh lathe. ||3||

Canten el Nombre del Señor, *Jar, Jar*, oh Hermanos del Destino y toda enfermedad y error serán borrados y su mente se liberará de la oscuridad de la ignorancia. (1-Pausa)

El *Guru* me ha salvado de nacimientos y muertes, oh mi amigo, estoy enamorado del Nombre del Señor y el dolor de millones de encarnaciones se ha ido. Todo lo que le place a Él, es Bueno. (2)

Ofrezco mi ser en sacrificio al *Guru*, por Su Gracia medito en el Nombre del Señor, por una Gran Fortuna uno encuentra a Tal *Guru*. Conociéndolo, uno permanece amorosamente entonado en el Señor. (3)

Por favor, muestra Tu Misericordia, oh Supremo Dios, Señor y Maestro nuestro, conocedor Íntimo, Buscador de corazones, las veinticuatro horas del día permanezco constantemente entonado en Ti. El Sirviente *Nanak* ha llegado al Santuario de Dios. (4-5)

Parbhati, Mejl Guru Aryan Dev, Quinto Canal Divino.

En Su Misericordia Dios me ha hecho Suyo, me ha bendecido con el *Naam*, el Nombre de Dios y las veinticuatro horas del día recito las Gloriosas Alabanzas del Señor del Universo.

El Miedo se ha disipado y la ansiedad se ha ido. (1)

He sido salvado tocando los Pies del *Guru*, lo que sea que me diga es Dulce para mí, he renunciado al conocimiento intelectual de mi mente. (1-Pausa)

Ese Señor habita en mi mente y cuerpo, no hay más conflictos, sufrimientos u obstáculos, pues por siempre y para siempre Dios está en mi Alma.

La impureza y la contaminación son lavadas por el Nombre del Señor. (2)

Vivo enamorado del Loto de los Pies del Señor y el deseo sexual, el enojo y el egoísmo ya no devoran mis entrañas. Ahora conozco el Camino para llegar al Señor. Mediante la Adoración Amorosa en Su Alabanza, mi mente está complacida y tranquila con Él. (3)

Escuchen oh amigos Santos, mis compañeros excelsos, la Joya del *Naam* es Insondable e Invaluable. Por siempre y para siempre recita las Glorias de Dios, el Tesoro de Virtud.

Dice *Nanak*, por una grandiosa Fortuna Dios es encontrado. (4-6)

Parbhati, Mejl Guru Aryan Dev, Quinto Canal Divino.

Ricos y verdaderos mercaderes, son los que tienen el Crédito del *Naam* en la Corte del Señor. (1)

Reciten entonces el Nombre del Señor en sus mentes, amigos míos, el *Guru* Perfecto es encontrado por una buena Fortuna y sus vidas se vuelven Perfectas e Inmaculadas. (1-Pausa)

Ellos logran las Ganancias, son ovacionados por todas partes y por la Gracia de los Santos, recitan las Gloriosas Alabanzas del Señor. (2)

Su vida se vuelve fructífera y próspera y su nacimiento es aprobado. Por la Gracia del *Guru* ellos gozan del Amor del Señor. (3)

La sexualidad, el enojo y el egoísmo desaparecen, oh dice *Nanak*, como *Gurmukjs*, ellos son llevados hasta la otra orilla. (4-7)

Parbhati, Mejl Guru Aryan Dev, Quinto Canal Divino.

El *Guru* es Prefecto y Perfecto es Su Poder

Sí, la Palabra del *Shabd* del *Guru* no cambia, es por siempre y para siempre, penas y aficciones se van de aquéllos cuya mente está llena de los *Banis*, de los Poemas del *Guru*. (1)

Imbuidos en el Amor del Señor, ellos cantan las Gloriosas Alabanzas del Señor y bañándose en el Polvo de los Pies de los Santos, son liberados. (1-Pausa)

Por la Gracia del *Guru* son cargados hasta la otra orilla y liberados del miedo, la duda y la corrupción. Los Pies del *Guru* habitan en lo profundo de sus mentes y cuerpos, en los Santos no existe el miedo, ellos se postran en el Santuario del Señor. (2)

Son Bendecidos con un Éxtasis Desbordante, Felicidad, Placer y Paz, los enemigos y el dolor ni siquiera se les acercan, pues el *Guru* Perfecto los hace Suyos y los protege, pues cantando el Nombre del Señor, se liberan de los efectos de sus propios errores. (3)

ਸੰਤ ਸਾਜਨ ਸਿਖ ਭਟੇ ਸੁਹੇਲੇ ॥ ਗੁਰਿ ਪੂਰੈ ਪ੍ਰਭ
ਸਿਉ ਲੈ ਮੇਲੇ ॥ ਜਨਮ ਮਰਨ ਦੁਖ ਫਾਰਾ ਕਾਇਆ
॥ ਕਹੁ ਨਾਨਕ ਗੁਰਿ ਪੜਦਾ ਢਾਕਿਆ ॥੪॥੮॥
ਪ੍ਰਭਾਤੀ ਮਹਲਾ ੫ ॥ ਸਤਿਗੁਰਿ ਪੂਰੈ ਨਾਮੁ ਦੀਆ ॥
ਅਨਦ ਮੰਗਲ ਕਲਿਆਣ ਸਦਾ ਸੁਖ ਕਾਰਜੁ ਸਗਲ
ਰਾਸਿ ਥੀਆ ॥੧॥ ਰਹਾਉ ॥ ਚਰਨ ਕਮਲ ਗੁਰ
ਕੇ ਮਨਿ ਵੁਠੇ ॥ ਦੁਖ ਦਰਦ ਭ੍ਰਮ ਬਿਨਸੇ ਝੁਠੇ ॥੧॥
ਨਿਤ ਉਠਿ ਗਾਵਹੁ ਪ੍ਰਭ ਕੀ ਬਾਣੀ ॥ ਆਨੁ ਪਹਰ
ਹਰਿ ਸਿਮਰਹੁ ਪ੍ਰਾਣੀ ॥੨॥ ਘਰਿ ਬਾਹਰਿ ਪ੍ਰਭ
ਸਭਨੀ ਥਾਈ ॥ ਸੰਗਿ ਸਹਾਈ ਜਹੁ ਹਉ ਜਾਈ
॥੩॥ ਦੁਇ ਕਰ ਜੋਤਿ ਕਰੀ ਅਰਦਾਸਿ ॥ ਸਦਾ ਜਪੇ
ਨਾਨਕੁ ਗੁਣਤਾਸੁ ॥੪॥੯॥ ਪ੍ਰਭਾਤੀ ਮਹਲਾ ੫ ॥
ਪਾਰਬ੍ਰਹਮ ਪ੍ਰਭੁ ਸੁਖਤ ਸਜਾਣੁ ॥ ਗੁਰੁ ਪੂਰਾ ਪਾਈਐ
ਵਡਭਾਗੀ ਦਰਸਨ ਕਉ ਜਾਈਐ ਕੁਰਬਾਣੁ ॥੧॥
ਰਹਾਉ ॥ ਕਿਲਬਿਖ ਮੇਟੇ ਸਬਦਿ ਸੋਤਖੁ ॥ ਨਾਮੁ
ਅਰਾਧਨੁ ਹੋਆ ਜੋਗੁ ॥ ਸਾਧਸੰਗਿ ਹੋਆ ਪਰਗਾਸੁ
॥ ਚਰਨ ਕਮਲ ਮਨ ਮਾਹਿ ਨਿਵਾਸੁ ॥੧॥ ਜਿਨਿ
ਕੀਆ ਤਿਨਿ ਲੀਆ ਰਾਖਿ ॥ ਪ੍ਰਭੁ ਪੂਰਾ ਅਨਾਥ ਕਾ
ਨਾਥੁ ॥ ਜਿਸਹਿ ਨਿਵਾਜੇ ਕਿਰਪਾ ਧਾਰਿ ॥ ਪੂਰਨ
ਕਰਮ ਤਾ ਕੇ ਆਚਾਰੁ ॥੨॥ ਗੁਣ ਗਾਵੈ ਨਿਤ ਨਿਤ
ਨਿਤ ਨਵੇ ॥ ਲਖ ਚਉਰਾਸੀਹ ਜੋਨਿ ਨ ਭਵੇ ॥ ਈਹਾਂ
ਉਹਾਂ ਚਰਣ ਪੁਜਾਰੇ ॥ ਮੁਖੁ ਉਜਲ ਸਾਚੇ ਦਰਬਾਰੇ
॥੩॥ ਜਿਸੁ ਮੋਸਤਕਿ ਗੁਰਿ ਧਰਿਆ ਹਾਥੁ ॥ ਕੋਟਿ
ਮਧੇ ਕੇ ਵਿਰਲਾ ਦਾਸੁ ॥ ਜਲਿ ਥਲਿ ਮਹੀਅਲਿ ਪੈਖੈ
ਭਰਪੂਰਿ ॥ ਨਾਨਕ ਉਧਰਸਿ ਤਿਸੁ ਜਨ ਕੀ ਧੂਰਿ
॥੪॥੧੦॥ ਪ੍ਰਭਾਤੀ ਮਹਲਾ ੫ ॥ ਕੁਰਬਾਣੁ ਜਾਈ
ਗੁਰ ਪੂਰੇ ਅਪਨੇ ॥ ਜਿਸੁ ਪ੍ਰਸਾਦਿ ਹਰਿ ਹਰਿ ਜਪੁ
ਜਪਨੇ ॥੧॥ ਰਹਾਉ ॥ ਅੰਮ੍ਰਿਤ ਬਾਣੀ ਸੁਣਤ ਨਿ-
ਹਾਲ ॥ ਬਿਨਸਿ ਗਏ ਬਿਖਿਆ ਜੰਜਾਲ ॥੧॥ ਸਾਚ
ਸਬਦ ਸਿਉ ਲਾਗੀ ਪ੍ਰੀਤਿ ॥ ਹਰਿ ਪ੍ਰਭੁ ਅਪੁਨਾ
ਆਇਆ ਚੀਤਿ ॥੨॥ ਨਾਮੁ ਜਪਤ ਹੋਆ

ਪਰਗਾਸੁ ॥ ਗੁਰ ਸਬਦੇ ਕੀਨਾ ਰਿਏ ਨਿਵਾਸੁ ॥੩॥
ਗੁਰ ਸਮਰਥ ਸਦਾ ਦਇਆਲ ॥ ਹਰਿ ਜਪਿ ਜਪਿ
ਨਾਨਕ ਭਏ ਨਿਹਾਲ ॥੪॥੧੧॥ ਪ੍ਰਭਾਤੀ ਮਹਲਾ
੫ ॥ ਗੁਰੁ ਗੁਰੁ ਕਰਤ ਸਦਾ ਸੁਖ ਪਾਇਆ ॥ ਦੀਨ
ਦਇਆਲ ਭਏ ਕਿਰਪਾਲਾ ਅਪਣਾ ਨਾਮੁ ਆਪਿ
ਜਪਾਇਆ ॥੧॥ ਰਹਾਉ ॥ ਸੰਤਸੰਗਤਿ ਮਿਲਿ
ਭਇਆ ਪ੍ਰਗਾਸੁ ॥ ਹਰਿ ਹਰਿ ਜਪਤ ਪੁਰਨ ਭਈ
ਆਸੁ ॥੧॥ ਸਰਬ ਕਲਿਆਣ ਸੁਖ ਮਨਿ ਵੂਠੇ ॥
ਹਰਿ ਗੁਣ ਗਾਏ ਗੁਰ ਨਾਨਕ ਤੋਠੇ ॥੨॥੧੨॥

ਪ੍ਰਭਾਤੀ ਮਹਲਾ ੫ ਘਰੁ ੨ ਬਿਭਾਸ

ੴ ਸਤਿਗੁਰ ਪ੍ਰਸਾਦਿ ॥

ਅਵਰੁ ਨ ਦੁਜਾ ਠਾਉ ॥ ਨਾਹੀ ਬਿਨੁ ਹਰਿ ਨਾਉ ॥
ਸਰਬ ਸਿਧਿ ਕਲਿਆਨ ॥ ਪੁਰਨ ਹੋਹਿ ਸਗਲ ਕਾਮ ॥੧॥
ਹਰਿ ਕੇ ਨਾਮੁ ਜਪੀਐ ਨੀਤ ॥ ਕਾਮ ਕ੍ਰੋਧ
ਅਹੰਕਾਰੁ ਬਿਨਸੈ ਲਗੈ ਏਕੈ ਪ੍ਰੀਤਿ ॥੧॥ ਰਹਾਉ ॥
ਨਾਮਿ ਲਗੈ ਦੂਖ ਭਾਗੈ ਸਰਨਿ ਪਾਲਨੁ ਜੋਗੁ ॥
ਸਤਿਗੁਰੁ ਭੇਟੈ ਜਮੁ ਨ ਤੇਟੈ ਜਿਸੁ ਧਰਿ ਹੋਵੈ ਸੋਜੋਗੁ
॥੨॥

sant sean sikh bha-e suhele.
 gur pure parabh si-o le mele.
 yanam maran dukj faja kati-a.
 kajo Nanak gur parj-da dhaki-a. ||4||8||
 par**bh**ati mehla 5.
 satgur pure nam di-a.
 anad mangal kali-an sada sukj kare sagla ras thi-a.
 ||1|| raja-o.
 charan kamal gur ke man vuthe.
dukj darad bharam binse yhuthe. ||1||
 nit uth gavhu parabh ki bani.
ath pajar jar simraju parani. ||2||
ghar bajar parabh sabhni tha-i.
 sang saja-i yah ja-o ya-i. ||3||
du-e kar yorh kari ardas.
 sada yape Nanak guntas. ||4||9||
 par**bh**ati mehla 5.
 parbarahm parabh sugharh suyan.
 gur pura pa-i-e vad**bh**agi darsan ka-o ya-i-e kurban.
 ||1|| raja-o.
 kilbikj mete sabad santokj.
 nam ara**D**han jo-a yog.
 sa**D**hsang jo-a pargas.
 charan kamal man maji nivas. ||1||
 yin ki-a tin li-a rakj.
parabh pura anath ka nath.
 yisaji nivee kirpa Dhar.
 puran karam ta ke achar. ||2||
gun gave nit nit nit nave.
lakj cha-orasih yon na bhave.
 iha^N uha^N charan puyare.
mukj uyal sache darbare. ||3||
 yis mastak gur Dhari-a jath.
 kot ma**D**he ko virla das.
 yal thal maji-al pekje bharpur.
 Nanak u**D**hras tis yan ki Dhur. ||4||10||
 par**bh**ati mehla 5.
 kurban ya-i gur pure apne.
 yis parsad jar jar yap yapne. ||1|| raja-o.
 amrit bani sunat nihai.
 binas ga-e bikji-a yanyal. ||1||
 sach sabad si-o lagi parit.
 jar parabh apuna a-i-a chit. ||2||
 nam yapat jo-a pargas.

Página 1341

gur sabde kina ride nivas. ||3||
 gur samrath sada da-i-al.
 jar yap yap Nanak bha-e nihāl. ||4||11||
 par**bh**atī mehlā 5.
 gur gur karat sada sukj pa-i-a.
ḍin ḍa-i-al bha-e kirpala apna nam ap yapa-i-a. ||1|| raja-o.
 saṁtsangat mil bha-i-a pargas.
 jar jar yapat puran bha-i as. ||1||
 sarab kali-an sukj man vuthe.
 jar gun ga-e gur Nanak tuthe. ||2||12||
 par**bh**atī mehlā 5 ghar 2 bi**b**has
 ik-o^Nkar satgur parsad.
 avar na ḍuya tha-o.
 naji bin jar na-o.
 sarab si**Dh** kali-an.
 puran johi sagal kam. ||1||
 jar ko nam yapi-e nit.
 kam kro**Dh** aja^Nkar binse lage eke parit. ||1|| raja-o.
 nam lage ḍukj bhage saran palan yog.
 satgur bhete yam na tete yis Dhur jove sanyog. ||2||

Los Santos, Compañeros Espirituales y *Sikhs*, son exaltados y elevados, el *Guru* Perfecto los guía a conocer a Dios, el doloroso dogal de la muerte y el nacimiento desaparece y dice *Nanak*, el *Guru* cubre sus faltas. (4-8)

Parbhati, Mejl Guru Aryan Dev, Quinto Canal Divino.

El Perfecto *Guru* Verdadero ha conferido el *Naam*, el Nombre del Señor. Estoy feliz, en Éxtasis, emancipado y en Paz Eterna, todos mis asuntos han sido resueltos. (1-Pausa)

Los Pies de Loto del *Guru* habitan en el interior de mi mente y ahora vivo sin dolor, sufrimiento o duda, y mi vida ya no es un fraude. (1)

Levántate en el alba y canta las Gloriosas Palabras de los *Banis* de Dios. Las veinticuatro horas del día medita recordando al Señor, oh mortal. (2)

Dentro y fuera, Dios está por todas partes, a donde sea que voy, Él está conmigo, mi Ayuda, mi Soporte. (3)

Con mis manos juntas, ofrezco esta oración, oh dice *Nanak*, yo medito por siempre en el Señor, el Tesoro de Virtud. (4-9)

Parbhati, Mejl Guru Aryan Dev, Quinto Canal Divino.

El Supremo Señor Dios es Todo Sabio y Todo Conocedor.
El Perfecto *Guru* es encontrado por una buena Fortuna, ofrezco mi ser en sacrificio a la Bendita Visión de Su
Darshan (1-Pausa)
Mis errores fueron borrados mediante la Palabra Bendita del *Shabd* y ahora he encontrado el Contentamiento, y
soy Digno de Alabar y Adorar el *Naam*.
He sido iluminado en medio de la *Saad Sangat*, la Compañía de los Santos y los Pies de Loto del Señor habitan en
mi mente. (1)
Quien nos creó, nos protege y nos preserva. Dios es Perfecto, el Maestro de quien no lo tiene, aquéllos a los que
les rocía Su Misericordia, logran un muy buen *Karma* y una Perfecta Conducta. (2)
Ellos cantan las Glorias de Dios continuamente y para siempre están frescos y nuevos, pues ya no vagan más
por las ocho millones cuatrocientas mil encarnaciones. Aquí y aquí después ellos alaban los Pies de Su Señor. Sus
semblantes están radiantes y son honrados en la Corte de Señor. (3)
Esa persona a quien sobre su frente el *Guru* posa Su Mano, es muy raro encontrarla de entre millones. Ella ve a
Dios prevalecer y compenetrar el agua, la tierra y los cielos.
Nanak es salvado por el Polvo de los Pies de tal humilde Ser. (4-10)

Parbhati, Mejl Guru Aryan Dev, Quinto Canal Divino.

Ofrezco mi ser en sacrificio a mi *Guru* Perfecto, por Su Gracia canto y medito en el Señor *Jar, Jar*. (1-Pausa)
Escuchando la Palabra Ambrosial de Su *Bani*, soy Exaltado y Compenetrado, mis asuntos corruptos y venenosos desaparecen. (1)
Estoy enamorado de la Palabra Verdadera de Su *Shabd*, el Señor Dios ha llegado a mi Conciencia. (2)
Cantando el *Naam* he obtenido la Iluminación. **P. 1341.**
La Palabra del *Shabd* del *Guru* ha venido a habitar en mi corazón. (3)
El *Guru* es Todo Poderoso y Misericordioso por siempre, cantando y meditando en el Señor, *Nanak* es Exaltado y Compenetrado. (4-11)

Parbhati, Mejl Guru Aryan Dev, Quinto Canal Divino.

Cantando *Guru, Guru*, he encontrado la Paz Eterna. Dios, Compasivo con el débil, ha mostrado Su Bondad y Misericordia y me ha inspirado para recitar Su Nombre. (1-Pausa)
Acercándome a la *Saad Sangat*, he sido Iluminado. Cantando el Nombre del Señor, *Jar, Jar*, todas mis esperanzas se han realizado. (1)
Estoy Bendecido y totalmente salvado y mi mente está llena de Paz, cantando las Gloriosas Alabanzas del Señor, dice *Nanak*, el *Guru* me ha mostrado Su Gracia. (2-12)

Un Dios Creador Universal, por la Gracia del Verdadero Guru.

Parbhati, Mejl Guru Aryan Dev, Quinto Canal Divino, Bibhas.

No hay otro lugar de descanso, ninguno en Verdad, sin el Nombre del Señor, pero con Él, hay total Salvación y Éxito y todos los asuntos son resueltos a la Perfección. (1)

Constantemente canta el Nombre del Señor, la lujuria, el enojo y el egoísmo negativo desvanecen, cae enamorado del Señor Único. (1-Pausa)

Apegado al *Naam*, el dolor desaparece, en Su Santuario Él nos eleva y nos da sustento.

Aquél que tiene tal Destino, conoce al *Guru* Perfecto y el mensajero de la muerte no lo puede atrapar. (2)

ਰੈਨਿ ਦਿਨਸੁ ਧਿਆਇ ਹਰਿ ਹਰਿ ਤਜਹੁ ਮਨ ਕੇ ਭਰਮੁ ॥ ਸਾਧਸੰਗਤਿ ਹਰਿ ਮਿਲੈ ਜਿਸਹਿ ਪੂਰਨ ਕਰਮੁ ॥੩॥ ਜਨਮ ਜਨਮ ਬਿਖਾਦ ਬਿਨਸੇ ਰਾਖਿ ਲੀਨੇ ਆਪਿ ॥ ਮਾਤ ਪਿਤਾ ਮੀਤ ਭਾਈ ਜਨ ਨਾਨਕ ਹਰਿ ਹਰਿ ਜਾਪਿ ॥੪॥੧॥੧੩॥

ਪ੍ਰਭਾਤੀ ਮਹਲਾ ੫ ਬਿਭਾਸ ਪੜਤਾਲ

ੴ ਸਤਿਗੁਰ ਪ੍ਰਸਾਦਿ ॥

ਰਮ ਰਾਮ ਰਾਮ ਰਾਮ ਜਾਪ ॥ ਕਲਿ ਕਲੇਸੁ ਲੋਭ ਮੋਹ ਬਿਨਸਿ ਜਾਇ ਅਹੰ ਤਾਪ ॥੧॥ ਰਹਾਉ ॥ ਆਪੁ ਤਿਆਗਿ ਸੰਤ ਚਰਨ ਲਾਗਿ ਮਨੁ ਪਵਿਤੁ ਜਾਹਿ ਪਾਪ ॥੧॥ ਨਾਨਕੁ ਬਾਰਿਕੁ ਕਛੂ ਨ ਜਾਨੈ ਰਾਖਨ ਕਉ ਪ੍ਰਭੁ ਮਾਈ ਬਾਪ ॥੨॥੧॥੧੪॥ ਪ੍ਰਭਾਤੀ ਮਹਲਾ ੫ ॥ ਚਰਨ ਕਮਲ ਸਰਨਿ ਟੇਕ ॥ ਉਚ ਮੂਚ ਬੇਅੰਤੁ ਠਾਕੁਰੁ ਸਰਬ ਊਪਰਿ ਤੁਹੀ ਏਕ ॥੧॥ ਰਹਾਉ ॥ ਪ੍ਰਾਨ ਅਧਾਰ ਦੁਖ ਬਿਦਾਰ ਦੈਨਹਾਰ ਬੁਧਿ ਬਿਬੇਕ ॥੧॥ ਨਮਸਕਾਰ ਰਖਨਹਾਰ ਮਨਿ ਅਰਾਧਿ ਪ੍ਰਭੂ ਮੇਕ ॥ ਸੰਤ ਰੇਨੁ ਕਰਉ ਮਜਨੁ ਨਾਨਕ ਪਾਵੈ ਸੁਖ ਅਨੇਕ ॥੨॥੨॥੧੫॥

ਪ੍ਰਭਾਤੀ ਅਸਟਪਦੀਆ ਮਹਲਾ ੧ ਬਿਭਾਸ

ੴ ਸਤਿਗੁਰ ਪ੍ਰਸਾਦਿ ॥

ਦੁਬਿਧਾ ਬਉਰੀ ਮਨੁ ਬਉਰਾਇਆ ॥ ਤੁਠੈ ਲਾਲਚਿ ਜਨਮੁ ਗਵਾਇਆ ॥ ਲਪਟਿ ਰਹੀ ਫੁਨਿ ਬੰਧੁ ਨ ਪਾਇਆ ॥ ਸਤਿਗੁਰਿ ਰਾਖੇ ਨਾਮੁ ਦ੍ਰਿੜਾਇਆ ॥੧॥ ਨਾ ਮਨੁ ਮਰੈ ਨ ਮਾਇਆ ਮਰੈ ॥ ਜਿਨਿ ਕਿਛੁ ਕੀਆ ਸੋਈ ਜਾਣੈ ਸਬਦੁ ਵੀਚਾਰਿ ਭਉ ਸਾਗਰੁ ਤਰੈ ॥੧॥ ਰਹਾਉ ॥ ਮਾਇਆ ਸੰਚਿ ਰਾਜੇ ਅਹੰਕਾਰੀ ॥ ਮਾਇਆ ਸਾਬਿ ਨ ਚਲੈ ਪਿਆਰੀ ॥ ਮਾਇਆ ਮਮਤਾ ਹੈ ਬਹੁ ਰੰਗੀ ॥ ਬਿਨੁ ਨਾਵੈ ਕੋ ਸਾਬਿ ਨ ਸੰਗੀ ॥੨॥ ਜਿਉ ਮਨੁ ਦੇਖਹਿ ਪਰ ਮਨੁ ਤੈਸਾ ॥ ਜੈਸੀ ਮਨਸਾ ਤੈਸੀ ਦਸਾ ॥ ਜੈਸਾ ਕਰਮੁ ਤੈਸੀ ਲਿਵ ਲਾਵੈ ॥ ਸਤਿਗੁਰੁ ਪੁਛਿ ਸਹਜ ਘਰੁ ਪਾਵੈ ॥੩॥ ਰਾਗਿ ਨਾਦਿ ਮਨੁ ਦੂਜੈ ਭਾਇ ॥ ਅੰਤਰਿ ਕਪਟੁ ਮਹਾ ਦੁਖੁ ਪਾਇ ॥ ਸਤਿਗੁਰੁ ਭੇਟੈ ਸੋਝੀ ਪਾਇ ॥ ਸਚੈ ਨਾਮਿ ਰਹੈ ਲਿਵ ਲਾਇ ॥੪॥ ਸਚੈ ਸਬਦਿ ਸਚੁ ਕਮਾਵੈ ॥ ਸਚੀ ਬਾਣੀ ਹਰਿ ਗੁਣ ਗਾਵੈ ॥ ਨਿਜ ਘਰਿ ਵਾਸੁ ਅਮਰ ਪਦੁ ਪਾਵੈ ॥ ਤਾ ਦਰਿ ਸਾਚੈ ਸੋਭਾ ਪਾਵੈ ॥੫॥ ਗੁਰ ਸੇਵਾ ਬਿਨੁ ਭਗਤਿ ਨ ਹੋਈ ॥ ਅਨੇਕ ਜਤਨ ਕਰੈ ਜੇ ਕੋਈ ॥ ਹਉਮੈ ਮੇਰਾ ਸਬਦੇ ਖੋਈ ॥ ਨਿਰਮਲ ਨਾਮੁ ਵਸੈ ਮਨਿ ਸੋਈ ॥੬॥ ਇਸੁ ਜਗ ਮਹਿ ਸਬਦੁ ਕਰਣੀ ਹੈ ਸਾਰੁ ॥ ਬਿਨੁ ਸਬਦੈ ਹੋਰੁ ਮੋਹੁ ਗੁਬਾਰੁ ॥ ਸਬਦੇ ਨਾਮੁ ਰਖੈ ਉਰਿ ਧਾਰਿ ॥ ਸਬਦੇ ਗਤਿ ਮਤਿ ਮੋਖ ਦੁਆਰੁ ॥੭॥ ਅਵਰੁ ਨਾਹੀ ਕਰਿ ਦੇਖਣਹਾਰੋ ॥ ਸਾਚਾ ਆਪਿ ਅਨੂਪੁ ਅਪਾਰੋ ॥ ਰਾਮ ਨਾਮ ਊਤਮ ਗਤਿ ਹੋਈ ॥ ਨਾਨਕ ਖੋਜਿ ਲਹੈ ਜਨੁ ਕੋਈ ॥੮॥੧॥ ਪ੍ਰਭਾਤੀ ਮਹਲਾ ੧ ॥ ਮਾਇਆ ਮੋਹਿ ਸਗਲ ਜਗੁ ਛਾਇਆ ॥ ਕਾਮਣਿ ਦੇਖਿ ਕਾਮਿ ਲੋਭਾਇਆ ॥ ਸੁਤ ਕੰਚਨ ਸਿਉ ਹੇਤੁ ਵਧਾਇਆ ॥ ਸਭੁ ਕਿਛੁ ਅਪਨਾ ਇਕੁ ਰਾਮੁ ਪਰਾਇਆ ॥੧॥

ren dinas Dhi-a-e jar jar teaju man ke bharam. saDhsangat jar mile yisaji puran karam. ॥3॥ yanam yanam bikjad binse rakj line ap. mat pita mit bha-i yan Nanak jar jar yap. ॥4॥1॥13॥ par**bh**ati mehla 5 bibhas parj-tal ik-o^Nkar satgur parsad. ram ram ram ram yap. kal kales lobh moh binas ya-e aja^N tap. ॥1॥ raja-o. ap ti-ag sant charan lag man pavit yaji pap. ॥1॥ Nanak barik kachhu na yane rakjan ka-o parabh ma-i bap. ॥2॥1॥14॥ par**bh**ati mehla 5. charan kamal saran tek. uch much be-ant thakur sarab upar tuhi ek. ॥1॥ raja-o. paran aDhar dukj bidar denjar buDh bibek. ॥1॥ namaskar rakjanjar man araDh parabhu mek. sant ren kara-o mean Nanak pave sukj anek. ॥2॥2॥15॥

Página 1342

par**bh**ati asatpadi-a mehla 1 bibhas ik-o^Nkar satgur parsad. dubiDha ba-uri man ba-ura-i-a. yhuthe lalach yanam gava-i-a. lapat raji fun banDh na pa-i-a. satgur rakje nam driṛj-a-i-a. ॥1॥ na man mare na ma-i-a mare. yin kichh ki-a so-i yane sabad vicjar bha-o sagar tare. ॥1॥ raja-o. ma-i-a sanch ree aja^Nkari. ma-i-a sath na chale pi-ari. ma-i-a mamta he bajo rangi. bin nave ko sath na sangi. ॥2॥ yi-o man dekjeh par man tesa. yesi mansa tesi dasa. yesa karam tesi liv lave. satgur puchh sahy ghar pave. ॥3॥ rag nad man duye bha-e. antar kapat maja dukj pa-e. satgur bhete soyhi pa-e. sache nam raje liv la-e. ॥4॥ sache sabad sach kamave. sachi bani jar gun gave. niy ghar vas amar pad pave. ta dar sache sobha pave. ॥5॥ gur seva bin bhagat na jo-i. anek yaṭan kare ye ko-i. ha-ume mera sabde kjo-i. nirmal nam vase man so-i. ॥6॥ is yag meh sabad karni he sar. bin sabde jor moh gubar. sabde nam rakje ur Dhar. sabde gat mat mokj du-ar. ॥7॥ avar naji kar dekjanjaro. sacha ap anup aparo. ram nam uṭam gat jo-i. Nanak kjoy laje yan ko-i. ॥8॥1॥ par**bh**ati mehla 1. ma-i-a mohi sagal yag chha-i-a. kaman dekj kam lobha-i-a. sut kanchan si-o het vaDha-i-a. sabh kichh apna ik ram para-i-a. ॥1॥

Noche y día, medita en el Nombre de Señor, *Jar, Jar*, y haz a un lado la duda de tu mente. Quien tiene un *Karma* Perfecto, se acerca a la *Saad Sangat*, la Compañía de los Santos, y conoce al Señor. (3) Los errores de incontables vidas son borrados y uno recibe la Protección del Mismo Señor, pues Él es nuestra Madre, Padre, Amigo y Hermano, oh, el Sirviente *Nanak*, medita en el Señor, *Jar, Jar*. (4-1-13)

Un Dios Creador Universal, por la Gracia del Verdadero Guru.

Parbhati, Mejl Guru Aryan Dev, Quinto Canal Divino., Bibhas, Partaal.

Canta el Nombre del Señor, *Ram, Ram, Ram*, el conflicto, el sufrimiento, la avaricia y el apego emocional, serán disipados y la fiebre del egoísmo se quitará. (1-Pausa) Renuncia a tu egoísmo y aférrate a los Pies de los Santos, tu mente será santificada y la consecuencia de tus faltas será borrada. (1) Dice *Nanak*, el niño no sabe nada, oh Dios por Caridad protégame, pues Tú eres mi Padre y Madre. (2-1-14)

Parbhati, Mejl Guru Aryan Dev, Quinto Canal Divino.

He tomado el Refugio y el Soporte de los Pies de Loto De Dios. Eres Grandioso, Exaltado e Infinito, oh mi Señor Maestro, sólo Tú estás arriba de todo. (1-Pausa) Él es el Soporte de la Respiración de la vida, el Destructor del dolor, el Dador del Entendimiento Discriminador. (1) Póstrate entonces en respeto ante el Señor Salvador, alaba y adora al Dios Único. Bañándose en el Polvo de los Pies de los Santos, *Nanak* ha sido bendecido con incontables comodidades. (2-2-15) **P. 1342.**

Un Dios Creador Universal, por la Gracia del Verdadero Guru.

Parbhati, Ashtapadis Mejl Guru Nanak, Primer Canal Divino Bibjas.

La locura de la dualidad ha llevado a la mente a la oscuridad; en una falsa avaricia la vida se desperdicia y la dualidad se aferra a la mente y no puede ser controlada. El Verdadero *Guru* nos salva, implantando el *Naam* en el interior. (1) Sin controlar la mente, *Maya* no podrá ser restringida. Quien creó esto, sólo Él lo entiende, contemplando la Palabra del *Shabd*, uno es llevado a través del Terrible Océano del mundo. (1-Pausa) Atesorando la riqueza de *Maya* los reyes se han vuelto arrogantes y orgullosos, pero esta *Maya* que aman tanto, no se irá con ellos al final. Hay tantos colores y sabores de apegos a *Maya*, que fuera del Nombre, nadie tiene ningún amigo o compañero. (2) Uno ve la mente de los otros en base a la mente de uno mismo, de acuerdo a los deseos propios la condición de uno es determinada. De acuerdo a las acciones propias, uno se enfoca y se entona. (3) Buscando el Consejo del *Guru* Verdadero, uno encuentra el Hogar de Tranquilidad y Paz. En La música y los cantos la mente es atrapada en el amor a la dualidad. Lleno de una profunda decepción, sufre terribles dolores, pero conociendo al *Guru* Perfecto, uno es bendecido con la claridad de Entendimiento y permanece amorosamente entonado en el Nombre Verdadero. (4) A través de la Palabra Verdadera del *Shabd*, uno practica la Verdad y canta las Gloriosas Alabanzas del Señor. Mediante la Palabra Verdadera de Su *Bani* habita en lo Profundo del hogar de su propio corazón y obtiene el Estado de Inmortalidad, así entonces es bendecido con Honor, en la Verdadera Corte del Señor. (5) Sin el Servicio del *Guru* no existe la Alabanza Devocional, aun haciendo todo tipo de esfuerzos. Pero si a través del *Shabd*, uno erradica el egoísmo, el *Naam* Inmaculado llega a habitar en la mente. (6) En este mundo la Práctica del *Shabd*, es la más Excelente Ocupación. Sin el *Shabd*, todo lo demás es oscuridad del apego emocional y, mediante el *Shabd*, el *Naam* es enaltecido en el corazón, a través del *Shabd* uno obtiene un claro Entendimiento en la Puerta de la Salvación. (7) No hay ningún otro Creador, excepto el Señor Dios que todo lo ve. El Verdadero Señor, Él Mismo es Infinito y de Belleza Incomparable, a través del Nombre del Señor, uno obtiene el más Exaltado y Sublime Estado. Dice *Nanak*, extraordinarios son esos seres humildes que buscan y encuentran al Señor. (8-1)

Parbhati, Mejl Guru Nanak, Primer Canal Divino..

El apego emocional a *Maya*, se esparce por todo el mundo, contemplando a una bella mujer, el hombre es arrastrado por el deseo sexual. El amor por sus hijos y por el oro, se incrementa poco a poco y ve todo como si fuera suyo, pero no toma posesión del Único Señor. (1)

ਐਸਾ ਜਾਪੁ ਜਪਉ ਜਪਮਾਲੀ ॥ ਦੁਖ ਸੁਖ ਪਰ-
ਹਰਿ ਭਗਤਿ ਨਿਰਾਲੀ ॥੧॥ ਰਹਾਉ ॥ ਗੁਣ ਨਿਧਾਨ
ਤੇਰਾ ਅੰਤੁ ਨ ਪਾਇਆ ॥ ਸਾਚ ਸਬਦਿ ਤੁਝ ਮਾਰਿ
ਸਮਾਇਆ ॥ ਆਵਾ ਗਉਣੁ ਤੁਧੁ ਆਪਿ ਰਚਾਇਆ
॥ ਸੇਈ ਭਗਤ ਜਿਨ ਸਚਿ ਚਿਤੁ ਲਾਇਆ ॥੨॥
ਗਿਆਨੁ ਧਿਆਨੁ ਨਰਹਰਿ ਨਿਰਬਾਣੀ ॥ ਬਿਨੁ ਸ-
ਤਗੁਰ ਭੇਟੇ ਕੋਇ ਨ ਜਾਣੀ ॥ ਸਗਲ ਸਰੋਵਰ ਜੋਤਿ
ਸਮਾਣੀ ॥ ਆਨਦ ਰੂਪ ਵਿਟਹੁ ਕੁਰਬਾਣੀ ॥੩॥
ਭਾਉ ਭਗਤਿ ਗੁਰਮਤੀ ਪਾਏ ॥ ਹਉਮੈ ਵਿਚਹੁ
ਸਬਦਿ ਜਲਾਏ ॥

ਧਾਵਤੁ ਰਾਖੈ ਠਾਕਿ ਰਹਾਏ ॥ ਸਚਾ ਨਾਮੁ ਮੰਨਿ
ਵਸਾਏ ॥੪॥ ਬਿਸਮ ਬਿਨੋਦ ਰਹੇ ਪਰਮਾਦੀ ॥
ਗੁਰਮਤਿ ਮਾਨਿਆ ਏਕ ਲਿਵ ਲਾਗੀ ॥ ਦੇਖਿ ਨਿ-
ਵਾਰਿਆ ਜਲ ਮਹਿ ਆਗੀ ॥ ਸੋ ਬੂਝੈ ਹੋਵੈ ਵਡਭਾਗੀ
॥੫॥ ਸਤਿਗੁਰੁ ਸੇਵੇ ਭਰਮੁ ਚੁਕਾਏ ॥ ਅਨਦਿਨੁ
ਜਾਗੈ ਸਚਿ ਲਿਵ ਲਾਏ ॥ ਏਕੋ ਜਾਣੈ ਅਵਰੁ ਨ ਕੋਇ
॥ ਸੁਖਦਾਤਾ ਸੇਵੇ ਨਿਰਮਲੁ ਹੋਇ ॥੬॥ ਸੇਵਾ ਸੁਰਤਿ
ਸਬਦਿ ਵੀਚਾਰਿ ॥ ਜਪੁ ਤਪੁ ਸੰਜਮੁ ਹਉਮੈ ਮਾਰਿ
॥ ਜੀਵਨ ਮੁਕਤੁ ਜਾ ਸਬਦੁ ਸੁਣਾਏ ॥ ਸਚੀ ਰਹਤ
ਸਚਾ ਸੁਖੁ ਪਾਏ ॥੭॥ ਸੁਖਦਾਤਾ ਦੁਖੁ ਮੇਟਣਹਾਰਾ
॥ ਅਵਰੁ ਨ ਸੁਝਸਿ ਬੀਜੀ ਕਾਰਾ ॥ ਤਨੁ ਮਨੁ ਧਨੁ
ਹਰਿ ਆਗੈ ਰਾਖਿਆ ॥ ਨਾਨਕੁ ਕਹੈ ਮਹਾ ਰਸ
ਚਾਖਿਆ ॥੮॥੨॥ ਪ੍ਰਭਾਤੀ ਮਹਲਾ ੧ ॥ ਨਿਵਲੀ
ਕਰਮ ਭੁਅੰਗਮ ਭਾਠੀ ਰੇਚਕ ਪੁਰਕ ਕੁੰਭ ਕਰੈ ॥
ਬਿਨੁ ਸਤਿਗੁਰ ਕਿਛੁ ਸੋਝੀ ਨਾਹੀ ਭਰਮੇ ਭੁਲਾ ਬੁਝਿ
ਮਰੈ ॥ ਅੰਧਾ ਭਰਿਆ ਭਰਿ ਭਰਿ ਧੋਵੈ ਅੰਤਰ ਕੀ
ਮਲੁ ਕਦੇ ਨ ਲਹੈ ॥ ਨਾਮ ਬਿਨਾ ਫੋਕਟ ਸਭਿ ਕਰਮਾ
ਜਿਉ ਬਾਜੀਗਰੁ ਭਰਮਿ ਭੁਲੈ ॥੧॥ ਖਟੁ ਕਰਮ ਨਾਮੁ
ਨਿਰੰਜਨੁ ਸੋਈ ॥ ਤੁ ਗੁਣ ਸਾਗਰੁ ਅਵਗੁਣ ਮੋਹੀ
॥੧॥ ਰਹਾਉ ॥ ਮਾਇਆ ਧੰਧਾ ਧਾਵਣੀ ਦੁਰਮਤਿ
ਕਾਰ ਬਿਕਾਰ ॥ ਮੂਰਖੁ ਆਪੁ ਗਣਾਇਦਾ ਬੂਝਿ ਨ
ਸਕੈ ਕਾਰ ॥ ਮਨਸਾ ਮਾਇਆ ਮੋਹਣੀ ਮਨਮੁਖ ਬੋਲ
ਖੁਆਰ ॥ ਮਜਨੁ ਝੁਠਾ ਚੰਡਾਲ ਕਾ ਫੋਕਟ ਚਾਰ
ਸੀਗਾਰ ॥੨॥ ਝੁਠੀ ਮਨ ਕੀ ਮਤਿ ਹੈ ਕਰਣੀ ਬਾਦਿ
ਬਿਬਾਦੁ ॥ ਝੁਠੇ ਵਿਚਿ ਅਹੰਕਰਣੁ ਹੈ ਖਸਮ ਨ ਪਾਵੈ
ਸਾਦੁ ॥ ਬਿਨੁ ਨਾਵੈ ਹੋਰੁ ਕਮਾਵਣਾ ਫਿਕਾ ਆਵੈ
ਸਾਦੁ ॥ ਦੁਸਟੀ ਸਭਾ ਵਿਗੁਚੀਐ ਬਿਖੁ ਵਾਤੀ ਜੀਵਣ
ਬਾਦਿ ॥੩॥ ਏ ਕ੍ਰਮਿ ਭੁਲੇ ਮਰਹੁ ਨ ਕੋਈ ॥ ਸ-
ਤਗੁਰੁ ਸੇਵਿ ਸਦਾ ਸੁਖੁ ਹੋਈ ॥ ਬਿਨੁ ਸਤਿਗੁਰ ਮੁ-
ਕਤਿ ਕਿਨੈ ਨ ਪਾਈ ॥ ਆਵਹਿ ਜਾਹਿ ਮਰਹਿ ਮਰਿ
ਜਾਈ ॥੪॥ ਏਹੁ ਸਰੀਰੁ ਹੈ ਤ੍ਰੈ ਗੁਣ ਧਾਤੁ ॥ ਇਸ
ਨੋ ਵਿਆਪੈ ਸੋਗ ਸੰਤਾਪੁ ॥ ਸੋ ਸੇਵਹੁ ਜਿਸੁ ਮਾਈ
ਨ ਬਾਪੁ ॥ ਵਿਚਹੁ ਚੁਕੈ ਤਿਸਨਾ ਅਰੁ ਆਪੁ ॥੫॥
ਜਹ ਜਹ ਦੇਖਾ ਤਹ ਤਹ ਸੋਈ ॥ ਬਿਨੁ ਸਤਿਗੁਰ ਭੇਟੇ
ਮੁਕਤਿ ਨ ਹੋਈ ॥ ਹਿਰਦੈ ਸਚੁ ਏਹੁ ਕਰਣੀ ਸਾਰੁ
॥ ਹੋਰੁ ਸਭੁ ਪਾਖੰਡੁ ਪੂਜ ਖੁਆਰੁ ॥੬॥ ਦੁਬਿਧਾ ਚੁਕੈ
ਤਾਂ ਸਬਦੁ ਪਛਾਣੁ ॥ ਘਰਿ ਬਾਹਰਿ ਏਕੋ ਕਰਿ ਜਾਣੁ
॥ ਏਹਾ ਮਤਿ ਸਬਦੁ ਹੈ ਸਾਰੁ ॥ ਵਿਚਿ ਦੁਬਿਧਾ ਮਾਥੈ
ਪਵੈ ਛਾਰੁ ॥੭॥

esa yap yapa-o yapmali.
dukj sukj parjar bhagaṭ nirali. ॥1॥ raja-o.
gun niDhan tera anṭ na pa-i-a.
sach sabad tuyh maji sama-i-a.
ava ga-on tuDh ap racha-i-a.
se-i bhagaṭ yin sach chit la-i-a. ॥2॥
gi-an Dhi-an narjar nirbani.
bin satgur bhete ko-e na yani.
sagal sarovar yot samani.
anaḍ rup vitaju kurbani. ॥3॥
bha-o bhagaṭ gurmati pa-e.
ha-ume vichaju sabad yala-e.

Página 1343

Dhavaṭ rakje thak raja-e.
sacha nam man vasa-e. ॥4॥
bisam binod raje parmaḍi.
gurmatṭ mani-a ek liv lagi.
dekj nivari-a yal meh agi.
so buyhe jove vad**bhagi**. ॥5॥
satgur seve bharam chuka-e.
an-din yage sach liv la-e.
eko yane avar na ko-e.
sukj-ḍaṭa seve nirmal jo-e. ॥6॥
seva suraṭ sabad vichar.
yap tap sanyam ja-ume mar.
yivan mukat ya sabad suna-e.
sachi rajatṭ sacha sukj pa-e. ॥7॥
sukj-ḍaṭa dukj metanjara.
avar na suyhas biyi kara.
tan man Dhan jar age rakji-a.
Nanak kaje maja ras chakji-a. ॥8॥2॥
par**bhati** mehla 1.
nivli karam bhu-angam bhathi rechak purak kumb**h** kare.
bin satgur kich**h** soyhi naji bharme bhula bud mare.
an**Dha** bhari-a bjar bjar Dhove antar ki mal kade na laje.
nam bina fokat sabh karma yi-o beigar bharam bhule. ॥1॥
kjat karam nam niranyan so-i.
tu gun sagar avgun mohi. ॥1॥ raja-o.
ma-i-a DhanDha Dhavni durmat kar bikar.
murakj ap gana-ida buyh na sake kar.
mansa ma-i-a mohni manmukj bol kju-ar.
mean yhutha chandal ka fokat cjar si^Ngar. ॥2॥
yhuthi man ki matṭ he karni bad bibad.
yhuthe vich ajankaran he kjasam na pave sad.
bin nave jor kamavana fika ave sad.
dusti sabha viguchi-e bikj vati yivan bad. ॥3॥
e bharam bhule maraju na ko-i.
satgur sev sada sukj jo-i.
bin satgur mukatṭ kine na pa-i.
avaji ya^Nhi mareh mar ya-i. ॥4॥
eu sarir he tare gun Dhat.
is no vi-ape sog santap.
so sevhu yis ma-i na bap.
vichaju chuke tisna ar ap. ॥5॥
yah yah dekja tah tah so-i.
bin satgur bhete mukatṭ na jo-i.
hirde sach e karni sar.
jor sabh pakjand puy kju-ar. ॥6॥
dubiDha chuke ta^N sabad pachhan.
ghar bajar eko kar yan.
ea matṭ sabad he sar.
vich dubiDha mathe pave chhar. ॥7॥

Medito así cantando con mi *Malha* y me elevo más allá del dolor y del placer, y obtengo la más Maravillosa Alabanza de Devoción al Señor.

Oh Tesoro de Virtud, Tus límites no pueden ser encontrados, mediante la Palabra Verdadera del *Shabd*, estoy absorbido en Ti. Tú Mismo creaste las idas y venidas de la Reencarnación.

Sólo son verdaderos Devotos quienes enfocan su Conciencia en Ti. (2)

Sabiduría Espiritual y Meditación en el Señor, el Señor de *Nirvana*, sin conocer al Verdadero *Guru*, nadie conoce esto. La Luz del Señor, llena los Senotes Sagrados de todos los seres.

Ofrezco mi ser en sacrificio a la Encarnación del Éxtasis. (3)

A Través de las Enseñanzas del *Guru* uno obtiene la Amorosa Alabanza de Devoción y el *Shabd* quema el egoísmo **P. 1343.**

La intranquila mente es restringida y puesta en su lugar, y ahí el Nombre Verdadero es enaltecido. (4)

Los excitantes e intoxicantes juegos mundanos desaparecen para aquéllos que aceptan las Enseñanzas del *Guru* y se entonan amorosamente en el Señor. Viendo esto, el fuego en el agua es extinguido y sólo entienden esto los que han sido bendecidos por una gran Fortuna. (5)

Sirviendo al *Guru* Verdadero la duda es disipada. Los que viven amorosamente entonados en el Señor Verdadero, permanecen despiertos y concientes día y noche, pues conocen sólo a Su Señor y a nadie más, y sirviendo al Dador de Paz se vuelven Inmaculados. (6)

El Servicio Desapegado y la Conciencia Intuitiva, le llegan al que medita en la Palabra del *Shabd*. El canto, la meditación intensa y la disciplina austera vienen cuando el ego es subordinado.

Uno se vuelve *Yivan Mukhta*, liberado estando vivo; escuchando el *Shabd* y viviendo una vida de rectitud, uno encuentra la Paz Verdadera. (7)

El Dador de Paz es el Eliminador del dolor, no podría concebir a ningún otro, yo pongo mi cuerpo, mente y riqueza en ofrecimiento a Él. Dice *Nanak*, he probado la Sublime y Suprema Esencia del Señor. (8-2)

Parbhati, Mejl Guru Nanak, Primer Canal Divino..

Podrás realizar ejercicios de purificación y despertar el *Kundalini*, inhalando, exhalando y reteniendo la respiración, pero sin el *Guru* Verdadero no entenderás nada y desviado por la duda, caerás y morirás.

Los ciegos espirituales están llenos de mugre y contaminación, se podrán bañar, pero su mugre interior no se la quitan nunca. Sin el *Naam*, el Nombre del Señor, todas sus acciones no valen, así como el mago que engaña con la ilusión. (1)

Los méritos de seis rituales religiosos se obtienen con el Inmaculado *Naam*, oh Señor eres el Océano de Virtud y yo no lo merezco. (1-Pausa)

Corriendo y persiguiendo los atractivos de *Maya* es una malvada actitud de corrupción, el tonto hace el teatro de su actitud voluntariosa y no sabe cómo conducirse, ese caprichoso *Manmukj* es engañado por su apetito por *Maya* y sus palabras vacías no sirven para nada. (2)

Falsa es la sabiduría de la mente, sus modos inspiran disputas inútiles, los falsos están llenos de egoísmo y no logran probar el Sublime Sabor de Su Señor y Maestro, pues sin el *Naam*, todo lo demás es insípido e inútil. Aliándose con el enemigo, son destruidos y acabados, su hablar es venenoso y sus vidas son inútiles. (3)

Que la duda no te engañe, no invites a tu propia muerte, sirve al *Guru* Verdadero y vive en Paz para siempre, pues sin el *Guru* Verdadero nadie logra la Liberación y sólo vienen y se van, mueren sólo para renacer y volver a morir. (4)

Este cuerpo vaga, atrapado en las tres disposiciones, afligido por la tristeza y el sufrimiento; sirve entonces a Quien no tiene ni madre ni padre, y el deseo y el orgullo se irán de tu interior. (5)

Donde sea que miro, ahí Lo veo, sin conocer al *Guru* Verdadero nadie se libera, enaltece al Uno Verdadero en tu corazón, es la actitud más excelente, lo demás son devociones hipócritas que sólo te llevan a la ruina. (6)

Cuando uno se libera de la dualidad, entonces toma Conciencia de la Palabra del *Shabd* y dentro y fuera conoce al Señor, esta es la Sabiduría más Excelente del *Shabd* y las cenizas caen sobre la cabeza de los que viven en la dualidad. (7)

ਕਰਣੀ ਕੀਰਤਿ ਗੁਰਮਤਿ ਸਾਰੁ ॥ ਸੰਤ ਸਭਾ ਗੁਣ ਗਿਆਨੁ ਬੀਚਾਰੁ ॥ ਮਨੁ ਮਾਰੇ ਜੀਵਤ ਮਰਿ ਜਾਣੁ ॥ ਨਾਨਕ ਨਦਰੀ ਨਦਰਿ ਪਛਾਣੁ ॥੮॥੩॥

ਪ੍ਰਭਾਤੀ ਮਹਲਾ ੧ ਦਖਣੀ ॥ ਗੋਤਮੁ ਤਪਾ ਅਹਿਲਿਆ ਇਸਤ੍ਰੀ ਤਿਸੁ ਦੇਖਿ ਇੰਦੁ ਲੁਭਾਇਆ ॥ ਸਹਸ ਸਰੀਰ ਚਿਹਨ ਭਗ ਹੁਏ ਤਾ ਮਨਿ ਪਛੋਤਾਇਆ ॥੧॥ ਕੋਈ ਜਾਣਿ ਨ ਭੂਲੈ ਭਾਈ ॥ ਸੇ ਭੂਲੈ ਜਿਸੁ ਆਪਿ ਭਲਾਏ ਬੁਝੈ ਜਿਸੈ ਬੁਝਾਈ ॥੧॥ ਰਹਾਉ ॥ ਤਿਨਿ ਹਰੀ ਚੰਦਿ ਪ੍ਰਿਥਮੀ ਪਤਿ ਰਾਜੈ ਕਾਗਦਿ ਕੀਮ ਨ ਪਾਈ ॥ ਅਉ–ਗਣੁ ਜਾਣੈ ਤ ਪੁੰਨ ਕਰੈ ਕਿਉ ਕਿਉ ਨੇਖਾਸਿ ਬਿਕਾਈ ॥੨॥ ਕਰਓ ਅਢਾਈ ਧਰਤੀ ਮਾਂਗੀ ਬਾਵਨ ਰੁਪਿ ਬਹਾਨੈ ॥ ਕਿਉ ਪਇਆਲਿ ਜਾਇ ਕਿਉ ਫਲੀਐ ਜੇ ਬਲਿ ਰੁਪੁ ਪਛਾਨੈ ॥੩॥ ਰਾਜਾ ਜਨਮੇਜਾ ਦੇ ਮਤੀ ਬਰਜਿ ਬਿਆਸਿ ਪੜਾਇਆ ॥ ਤਿਨਿ ਕਰਿ ਜਗ ਅਠਾਰਹ ਘਾਏ ਕਿਰਤੁ ਨ ਚਲੈ ਚਲਾਇਆ ॥੪॥ ਗਣਤ ਨ ਗਣੀ ਹੁਕਮੁ ਪਛਾਣਾ ਬੋਲੀ ਭਾਇ ਸੁਝਾਈ ॥ ਜੋ ਕਿਛੁ ਵਰਤੈ ਤੁਧੈ ਸਲਾਹੀ ਸਭ ਤੇਰੀ ਵਡਿਆਈ ॥੫॥ ਗੁਰਮੁਖਿ ਅਲਿਪਤੁ ਲੇਖੁ ਕਦੇ ਨ ਲਾਗੈ ਸਦਾ ਰਹੈ ਸਰਣਾਈ ॥ ਮਨਮੁਖ ਮੁਗਧੁ ਆਗੈ ਚੇਤੈ ਨਾਹੀ ਦੁਖਿ ਲਾਗੈ ਪਛੁਤਾਈ ॥੬॥ ਆਪੇ ਕਰੇ ਕਰਾਏ ਕਰਤਾ ਜਿਨਿ ਏਹ ਰਚਨਾ ਰਚੀਐ ॥ ਹਰਿ ਅਭਿਮਾਨੁ ਨ ਜਾਈ ਜੀਅਹੁ ਅਭਿਮਾਨੇ ਪੈ ਪਚੀਐ ॥੭॥ ਭੁਲਣ ਵਿਚਿ ਕੀਆ ਸਭੁ ਕੋਈ ਕਰਤਾ ਆਪਿ ਨ ਭੂਲੈ ॥ ਨਾਨਕ ਸਚਿ ਨਾਮਿ ਨਿਸਤਾਰਾ ਕੋ ਗੁਰ ਪਰਸਾਦਿ ਅਘੁਲੈ ॥੮॥੪॥ ਪ੍ਰਭਾਤੀ ਮਹਲਾ ੧ ॥ ਆਖਣਾ ਸੁਨਣਾ ਨਾਮੁ ਅਧਾਰੁ ॥ ਧੰਧਾ ਛੁਟਕਿ ਗਇਆ ਵੇਕਾਰੁ ॥ ਜਿਉ ਮਨਮਖਿ ਦੂਜੈ ਪਤਿ ਖੋਈ ॥ ਬਿਨੁ ਨਾਵੈ ਮੈ ਅਵਰੁ ਨ ਕੋਈ ॥੧॥ ਸੁਣਿ ਮਨ ਅੰਧੇ ਮੁਰਖ ਗਵਾਰੁ ॥ ਆਵਤ ਜਾਤ ਲਾਜ ਨਹੀ ਲਾਗੈ ਬਿਨੁ ਗੁਰ ਬੁਝੈ ਬਾਰੇ ਬਾਰ ॥੧॥ ਰਹਾਉ ॥ ਇਸੁ ਮਨ ਮਾਇਆ ਮੋਹਿ ਬਿਨਾਸੁ ॥ ਧਰਿ ਹੁਕਮੁ ਲਿਖਿਆ ਤਾਂ ਕਹੀਐ ਕਾਸੁ ॥ ਗੁਰਮੁਖਿ ਵਿਰਲਾ ਚੀਨੈ ਕੋਈ ॥ ਨਾਮ ਬਿਹੁਨਾ ਮੁ–ਕਤਿ ਨ ਹੋਈ ॥੨॥ ਭ੍ਰਮਿ ਭ੍ਰਮਿ ਡੋਲੈ ਲਖ ਚਉਰਾਸੀ ॥ ਬਿਨੁ ਗੁਰ ਬੁਝੈ ਜਮ ਕੀ ਫਾਸੀ ॥ ਇਹੁ ਮਨੁਆ ਖਿਨੁ ਖਿਨੁ ਊਭਿ ਪਇਆਲਿ ॥ ਗੁਰਮੁਖਿ ਛੁਟੈ ਨਾਮ ਸਮਾਲਿ ॥੩॥ ਆਪੇ ਸਦੇ ਢਿਲ ਨ ਹੋਇ ॥ ਸਬਦਿ ਮਰੈ ਸਹਿਲਾ ਜੀਵੈ ਸੋਇ ॥ ਬਿਨੁ ਗੁਰ ਸੋਝੀ ਕਿਸੈ ਨ ਹੋਇ ॥ ਆਪੇ ਕਰੈ ਕਰਾਵੈ ਸੋਇ ॥੪॥ ਝਗੜੁ ਚੁਕਾਵੈ ਹਰਿ ਗੁਣ ਗਾਵੈ ॥ ਪੁਰਾ ਸਤਿਗੁਰੁ ਸਹਜਿ ਸਮਾਵੈ ॥ ਇਹੁ ਮਨੁ ਡੋਲਤ ਤਉ ਠਹਰਾਵੈ ॥ ਸਚੁ ਕਰਣੀ ਕਰਿ ਕਾਰ ਕਮਾਵੈ ॥੫॥ ਅੰਤਰਿ ਜੁਠਾ ਕਿਉ ਸੁਚਿ ਹੋਇ ॥ ਸਬਦੀ ਧੋਵੈ ਵਿਰਲਾ ਕੋਇ ॥ ਗੁਰਮੁਖਿ ਕੋਈ ਸਚੁ ਕਮਾਵੈ ॥ ਆਵਣੁ ਜਾਣਾ ਠਾਕਿ ਰਹਾਵੈ

॥੬॥ ਭਉ ਖਾਣਾ ਪੀਣਾ ਸੁਖੁ ਸਾਰੁ ॥ ਹਰਿ ਜਨ ਸੰ–ਗਤਿ ਪਾਵੈ ਪਾਰੁ ॥ ਸਚੁ ਬੋਲੈ ਬੋਲਾਵੈ ਪਿਆਰੁ ॥ ਗੁਰ ਕਾ ਸਬਦੁ ਕਰਣੀ ਹੈ ਸਾਰੁ ॥੭॥ ਹਰਿ ਜਸੁ ਕਰਮੁ ਧਰਮੁ ਪਤਿ ਪੂਜਾ ॥ ਕਾਮ ਕ੍ਰੋਧ ਅਗਨੀ ਮਹਿ ਭੁੰਜਾ ॥ ਹਰਿ ਰਸੁ ਚਾਖਿਆ ਤਉ ਮਨੁ ਭੀਜਾ ॥ ਪ੍ਰਣਵਤਿ ਨਾਨਕੁ ਅਵਰੁ ਨ ਦੂਜਾ ॥੮॥੫॥ ਪ੍ਰਭਾਤੀ ਮਹਲਾ ੧ ॥ ਰਾਮ ਨਾਮੁ ਜਪਿ ਅੰਤਰਿ ਪੂਜਾ ॥ ਗੁਰ ਸਬਦੁ ਵੀਚਾਰਿ ਅਵਰੁ ਨਹੀ ਦੂਜਾ ॥੧॥

karni kirat̪ gurmat̪ sar.
sant̪ sabhǎ guň gi-an bichar.
man mare yivat̪ mar yan.
Nanak nad̪ri nadar̪ pachhan̪. ॥8॥3॥

Página 1344

parbhati mehla 1 ɖakj-ni.
gotam̆ t̆apa ajili-a istari t̆is dek̆j indar lubha-i-a.
sajas sarir̆ chihan̆ bhag hu-e t̆a man pachjota-i-a. ॥1॥
ko-i yan na bhule bha-i.
so bhule yis ap̆ bhula-e buyhe yise buyha-i. ॥1॥
raja-o.
tin jari chand̆ parithmi pat̆ ree kagaɖ kim na pa-i.
a-ugan̆ yane t̆a punn kare ki-o ki-o nekjas bika-i. ॥2॥
kara-o adha-i Dharti ma^Ngi bavan rup bajane.
ki-o pa-i-al ya-e ki-o chhali-e ye bal rup pachhane. ॥3॥
rea yanmeya de mati^N bare bi-as parj^Ha-i-a.
tini^H kar yag aṯarah̆ gha-e kirat̆ na chale chala-i-a. ॥4॥
ganat̆ na gani^N juk̆ m̆ pachhana boli bha-e subha-i.
yo kichh̆ varte tuDhe salaji^N sabh̆ teri vadi-a-i. ॥5॥
gurmukj̆ alipat̆ lep kade na lage sada raje sarna-i.
manmukj̆ mugaDh̆ age chete naji dukj̆ lage pachhuta-i. ॥6॥
ape kare kara-e kart̆a yin e rachna rachi-e.
jar abjiman na ya-i yi-aju abjimane pe pachi-e. ॥7॥
bhulan̆ vich ki-a sabh̆ ko-i kart̆a ap na bhule.
Nanak sach nam nistara ko gur parsad̆ aghule. ॥8॥4॥
parbhati mehla 1.
akj-na sunna nam aDhar.
DhanDha chhutak ga-i-a vekar.
yi-o manmukj̆ duyē pat̆ kjo-i.
bin nave me avar na ko-i. ॥1॥
sun man anDhe murakj̆ gavar.
avat̆ yat̆ le naji lage bin gur bude baro bar. ॥1॥
raja-o.
is man ma-i-a mohi binas.
Dhur juk̆ m̆ likji-a ta^N kaji-e kas.
gurmukj̆ virla chin^He ko-i.
nam bihuna mukat̆ na jo-i. ॥2॥
bharam̆ bharam̆ dole lakj̆ cha-urasi.
bin gur buyhe yam ki fasi.
ih manu-a kjin̆ kjin ubh̆ pa-i-al.
gurmukj̆ chhute nam sam^Hal. ॥3॥
ape sade dhil na jo-e.
sabad̆ mare sajila yive so-e.
bin gur soyhi kise na jo-e.
ape kare karave so-e. ॥4॥
yhagarh̆ chukjave jar gun̆ gave.
pura satgur sahy samave.
ih man dolat̆ ta-o thehrave.
sach karni kar kar kamave. ॥5॥
antar̆ yutha ki-o such jo-e.
sabdi Dhove virla ko-e.
gurmukj̆ ko-i sach kamave.
avan̆ yana thak̆ rajave. ॥6॥

Página 1345

bha-o kjana pina sukj̆ sar.
jar yan sangat̆ pave par.
sach bole bolave pi-ar.
gur ka sabad̆ karni he sar. ॥7॥
jar yas karam̆ Dharam̆ pat̆ puya.
kam kroDh̆ agni meh̆ bhu^Nya.
jar ras chakji-a ta-o man bjiya.
paranvat̆ Nanak avar na duya. ॥8॥5॥
parbhati mehla 1.
ram nam yap antar̆ puya.
gur sabad̆ vicjar avar naji duya. ॥1॥

Alabar al Señor a través de las Enseñanzas del *Guru* es la más excelente acción.
En la Sociedad de los Santos medita en la Glorias de Dios y Su Sabiduría Espiritual, quien sea que subordina su mente, conoce lo que es estar muerto en vida.
Oh dice *Nanak*, por Su Gracia, el Maravilloso Señor es conocido.
(8-3) **P.1344.**

Parbhati, Mejl Guru Nanak, Primer Canal Divino, Dakhni.

Ajlia era esposa de *Gautam*, el vidente, viéndola, *Indra* se fascinó, cuando recibió las mil marcas que desgraciaron su cuerpo se arrepintió.
(1)
Oh Hermanos del Destino, nadie que sabe comete errores, sólo se equivoca a quien el Señor lo hace equivocar y sólo entiende a quien el Mismo Señor hace entender.
(1-Pausa)
Jarichand, el rey y regidor de su tierra, no apreció el valor de su Destino preestablecido, si hubiera reconocido su error, no habría dado tal muestra de caridades y no hubiera sido vendido en el mercado.
(2)
El Señor tomó forma de enano y pidió algo de tierras, si *Baal* el rey lo hubiera reconocido, no hubiera sido engañado y mandado a los mundos inferiores.
(3)
Vyas, advirtió al rey *Yameya*, no hacer tres cosas, pero él realizó las ceremonias sagradas y mató a dieciocho *Brahmanes*, el recuento de las acciones pasadas no puede ser borrado.
(4)
No trato de sacar la cuenta, sólo acepto el *Jukam* del Mandato de Dios y hablo con Amor Intuitivo y Respeto; sin importar lo que pase, voy a alabar al Señor, es todo Tu Gloriosa Grandeza, oh Señor.
(5)
El *Gurmukj* permanece desapegado, la suciedad nunca se le pega y permanece para siempre en el Santuario de Dios. El tonto y soberbio *Manmukj*, no piensa en el futuro, el dolor lo sobrepasa y después se arrepiente.
(6)
El Creador creó la creación y la hace actuar, oh Dios, el orgullo egoísta no desaparece del Alma y quien cae presa de eso es arruinado.
(7)
Todos cometen errores, sólo el creador no los comete. Oh dice *Nanak*, La Salvación viene a través del Verdadero Nombre y por la Gracia del *Guru* uno es liberado.
(8-4)

Parbhati, Mejl Guru Nanak, Primer Canal Divino.

Cantar y escuchar el *Naam*, el Nombre del Señor, es mi Soporte, todos mis enredos inútiles terminan y desaparecen.
El soberbio *Manmukj*, es atrapado en la dualidad y pierde su honor.
(1)
No tengo nada más que el Nombre.
(1-Pausa)
Escucha, oh mente ciega tonta e idiota, ¿No te dan pena tus idas y venidas en la reencarnación?, sin el *Guru* te ahogarás una y otra y otra vez.
(1-Pausa)
La mente es arruinada por su apego a *Maya*, el Mandato del Señor Primordial está ya escrito, ¿ante quien podría llorar? Sólo unos pocos *Gurmukjs* conocen esto, sin el *Naam* nadie es liberado.
(2)
La gente vaga perdida, tambaleándose por las ocho millones cuatrocientas mil encarnaciones. Sin conocer al *Guru*, nunca podrás escapar del dogal de la muerte. Esta mente de un momento a otro va de los cielos a los mundos inferiores, pero el *Gurmukj* que medita en el *Naam* es liberado.
(3)
Cuando Dios manda a sus enviados, no hay tiempo que perder, y cuando uno muere en la Palabra del *Shabd*, entonces vive en Paz. Sin el *Guru*, nadie entiende, el Señor Mismo actúa e inspira a que otros actúen.
(4)
Los conflictos interiores terminan cantando las Gloriosas Alabanzas del Señor.
A través del Perfecto *Guru* uno está Intuitivamente absorbido en el Señor y la mente intranquila se estabiliza, así uno experimenta el modo de vida de la Acción Verdadera.
(5)
Si alguien es falso en su interior, ¿cómo puede entonces ser Puro?
Qué extraordinarios son los que se bañan en el *Shabd*, qué extraordinarios son esos *Gurmukjs* que viven en la Verdad, sus idas y venidas en reencarnaciones terminan para siempre.
(6) **P.1345.**
Los que beben y se alimentan del Temor de Dios, encuentran la más Excelente Paz, acercándose a los humildes Sirvientes de Dios son llevados a través, ellos buscan la Verdad e inspiran a otros a hacer lo mismo. La Palabra del *Shabd* del *Guru* es la más sublime ocupación.
(7)
Los que toman las Alabanzas del Señor como su *Dharma* y su *Karma*, honran y alaban el Servicio.
Su lujuria e ira son consumidos en el fuego y saborean la Sublime Esencia del Señor y sus mentes son filtradas en Ella. Reza *Nanak*, no hay nadie más.
(8-5)

Parbhati, Mejl Guru Nanak, Primer Canal Divino.

Recita el Nombre del Señor y alábalo en lo profundo de tu ser, medita en la Palabra del *Shabd* y en ninguna otra.
(1)